

VARDHMAN ACRYLICS LIMITED

CHANDIGARH ROAD LUDHIANA-141010, PUNJAB

T: +91-161-2228943-48

F: +91-0161-2601048, 2220766
E: secretarial.lud@vardhman.com

Ref.VAL:SCY:NOV:2023-24

Delivering Excellence. Since 1965.

Dated: 25.11.2023

National Stock Exchange of India Limited, "Exchange Plaza, Bandra-Kurla Complex, Bandra (East), MUMBAI-400 051 Scrip Code: VARDHACRLC

Subject: Newspaper publication of Postal Ballot Notice

Dear Sir/Madam,

Pursuant to Regulation 47 of the SEBI (Listing Obligations and Disclosure Requirements) Regulations, 2015, please find enclosed herewith copy of Postal Ballot Notice published in "Desh Sewak" and "Business Standard" on 25th November, 2023.

This is for your information and records.

Thanking you, For Vardhman Acrylics Limited

Satin Katyal (Company Secretary)



MEMBERING AND **FORGETTING**

15 years later, the bullet marks may have faded, but Mumbai's wounds from 26/11 still need healing



FOLLOWING THE

ESTABLISHMENT

HAS GROWN IN

SECURITY

AND IN ITS

ATTACK, MUMBAI'S

SCOPE, RESOURCES,

UNDERSTANDING

OF TERRORISM

RANJITA GANESAN Mumbai, 24 Novembe

ix surgeries and 15 years later, Devika Rotawan still gets the occasional swelling or soreness in her right leg. In a sense, it never really leaves her. The bullet injury from November 26, 2008, has not fully healed.

"I live with the memory. I wake up and go to bed with it," says the third year BA student, now 24. She was nine when she sustained the injury and became the youngest to testify in court in the Mumbai attacks case. She would end up picking out Lashkar-e-Taiba operative Ajmal Kasab from a police line-up of three suspects.

Rotawan had been at the Chhatrapati Shivaji Maharaj Terminus outstation platforms with her father and brother, waiting for a train to Pune, when an explosion scattered the crowd and she became one of the approximately 100 wounded by indiscriminate firing. After months in hospital, her father's dry fruit business dwindled and her brother contracted spinal tuberculosis. The night marked the end of Rotawan's childhood and the beginning of an ambition she is working on now — to enter the Indian Police Service. "I want to put an end to

A series of planned shootings with AK47s had terrorised the city at busy targets - CSMT station, Taj, Trident, Leopold Cafe, Chabad House, and Cama Hospital. For survivors and first responders, the incident is marked by anguish, frustration, and determination. The siege has become among the

most memorialised episodes in Mumbai's history: There are more than a dozen public and private tributes across the city, including plaques for those slain at the sites of the shootings, and local parks and chowks named after those who died saving lives.

Elephantintheroom

Many have repressed the event in the years that followed, says Bhisham Mansukhani, a consultant in the beverage industry, who was among the hostages trapped overnight at Taj. "My co-survivors made it clear they did not want to talk about it. We would meet, but the incident was the elephant in the room."

Looking back, the experience gives him not only an appreciation of people but also of the reality we live in. The morning Mansukhani and his mother were rescued, the $administration\,had\,not\,even\,arranged\,to\,safely\,drop\,them$ home. They had to hail a taxi themselves, and the cabbie - in a moment of large-heartedness that is the Mumbaikar's only recourse in a crisis — simply refused to accept payment.

None of the counsellors Mansukhani spoke to understood the survivors of terror strikes, but triggering memories returned during the attacks in Paris in 2015 and Nice in 2016. "We need a safe space for non-judgemental discussion among individuals who have been scarred, without making it a matter of nationalism and patriotism," he says.

For Vishnu Zende, every time he takes his place in the announcer's booth at the CST station is a reminder of that night. He was at the microphone on 26/11, at an elevation tucked away from the terrorists' view, when he heard the gunshots, saw passengers stumbling from the outstation platforms to the suburban side, followed by the "yamdoots" (messengers of death). Over the next 20 minutes, he managed to warn $commuters \, in \, five \, or \, six \, local \, trains \, that \, were \, pulling \, into \, the \,$ station to leave from the back exit immediately, putting hundreds out of harm's way.

"The train blasts had happened before that, and we started $alerting \, people \, to \, report \, suspicious \, items. \, So \, it \, is \, important \, to \,$ remember the risks," says Zende.

The nurses at Cama Hospital would rather forget. Sister-incharge Mina Jadhav's son still worries every time she switches to the late shift. Every floor and entrance of the hospital, exclusively for women and children, now has armed guards, but that was not the case in 2008. Jadhay was the first to hear the gunfire and see assailants Kasab and Abu Ismail iumping over the gates. If she and the hospital attendants had not quickly switched off the lights and hid 20 patients and relatives in the bathroom, the surgical ward might have been struck too.

"I wasn't brave, I was just doing my job," Jadhav says. There is one thing she hopes people would discuss. "We were promised increments by the authorities but no one is talking about that now.'

Howsafe is Mumbaitoday?

Rajvardhan Sinha says in any battle you must always move forward. Going back can get you killed.

On 26/11, when terrorists took over the Taj hotel, Sinha, who at that time was DCP of Special Branch II, and his fellow officers encountered a hail of bullets while moving to the first floor. Two cops rushed back to the surveillance room they had been in, but were promptly gunned down. Ever since the war-like assaults shocked the city in 2008, security agencies have realised that going back is not an option.

"We learnt about a new kind of danger, and that we should always be planning in advance," says Sinha, who is now joint managing director of the Maharashtra State Security Corporation. Every November, as people recount the courage he showed in holding off the gunmen, Sinha wonders where the next threat could come from. In the last decade and a half, while the police infrastructure has gone through a drastic overhaul, the challenges have changed and multiplied.

"If an incident were to happen again, it could be technologically much more advanced," he points out.

By most accounts, Mumbai's security establishment has grown in scope, resources, and in its understanding of orism Following the 2008 attacks based or recommendations by the Ram Pradhan Committee, the National Investigation Agency (NIA) and National Security Guard (NSG) expanded into Mumbai, the Maharashtra Security Force (MSF) was introduced, and more Anti-Terror Squad (ATS)

units were added. Private establishments have ramped up security, too. "When Taj and Trident were alerted months before the attack, since we had alerts of a potential threat, they did not want gun-wielding men in the reception because it could affect business," recalls Shirish Inamdar, former additional deputy commissioner of the Maharashtra State Intelligence Department. "These iconic targets realised they have to be

secured and the police are doing that now." According to reports, the police have installed 5,000 CCTVs across the city and private

establishments have 70,000 surveillance cameras. After 26/11, the private security industry experienced an average

annual growth of 20 per cent, until being slowed by Covid-19. Coastal security looks different, too. Mumbai's fishermen have two jobs now, says Devendra Tandel, a representative of the city's traditional fisherfolk. Now they not only hunt for fresh catch, but also look out for threats at sea.

"We have to be the eyes and ears of security agencies," says Tandel. In 2008, terrorists had hijacked a fishing vessel and taken the sea route to carry out planned shootings. In the last 15 years, the fishing community has observed more monitoring along Mumbai's 149-km long coastline: The city got two new coastal police stations, helicopters, nearly two dozen speedboats, and recently two police jetties were announced.

But Tandel is not resting on his oars. "Illegal fishing is still a problem and since it is indirectly linked with security, it has to be seriously curbed," he says.

During the monsoon, when trawling is prohibited, some vessels continue to ply the waters with their licence and number plates obscured. Tandel has placed two demands before the state authorities. To give small fishing vessels financial aid for fitting vehicle tracking systems — a post-26/11 recommendation by security agencies that is still stuck, and the formation of a coordination committee so that in an emergency fishermen can swiftly reach out to the Coast Guard, Navy, Mumbai Coastal Police, Fisheries Department, and Intelligence Bureau.

Given Mumbai's dense population and its status as the country's financial capital, it has been a target for sleeper cells and terror activities. Security specialists maintain such threats can never be ruled out.

"While the last attack was in 2011, we cannot be complacent," says a city police official, who has been working on counterterrorism for years. "The calm could be attributed to improvements in our security, or the strength of enemies declining, or their target shifting to other centres," he says. Some aspects of policing still require attention. As of 2022, the police-to-public ratio in Maharashtra is 136.45 personnel per 100,000 people, compared with the sanctioned 186.36.

"Mumbai will always be vulnerable," says former Mumbai Police chief MN Singh, who had led the 1993 blasts investigations as joint commissioner-crime. "Technology has



SCARS AND HEALING: (From left) Mumbai's Taj Hotel in flames after the 26/11 terror attack; a bullet hole in the wall of Leopold Cafe, which was one of the targets of the attack; Badhwar Park, that was the entry point for terrorists during the attacks, on Friday; commuters at the Chhatrapati Shivaji Maharaj Terminus, another site of attack, on Friday

developed so much that it is bound to be misused not only in the financial world but also in the security scenario."

As such, digital public goods will need protection. "Superclass intelligence apparatus, a responsible media, and modernisation of weaponry will always be required," says Inamdar, who now teaches at intelligence departments in various states. But there is something more important, he adds. "If we have to restrict and fight terrorism, first and foremost, we have to ensure communal harmony in the country.'





Vardhmān

VARDHMAN ACRYLICS LIMITED

Regd. Office: Chandigarh Road, Ludhiana, Punjab, India- 141 010 CIN: L51491PB1990PLC019212 Tel: 91-161-2228943, Fax No. 91-161-2601048 secretarial.lud@vardhman.com, Website: ww

POSTAL BALLOT NOTICE

Members are hereby informed that a Postal Ballot Notice, seeking approval of the Members on the resolutions set out in the said Notice has been sent electronically to the Members whose e-mail address is registered with the Depositories/ Depository Participant(s), Share Transfer Agent viz. MCS Share Transfer Agent Limited and the Company, as on Friday, November 10, 2023, i.e. the Cut-off date. The Company has completed electronic dispatch of the Postal Ballot Notice on Friday, 24th November, 2023.

The Postal Ballot Notice is available on the Company's website a www.vardhman.com and on the website of the Stock Exchange, i.e. National Stock Exchange of India Limited at www.nseindia.com and on the website of Central Depository Services (India) Limited (CDSL), at www.evotingindia.com. Members who have not received the Posta Ballot Notice may download it from the above-mentioned website

The documents referred to in the Postal Ballot Notice are available fo inspection at the Registered Office of the Company during office hours on all working days from the date of dispatch until the last date for receipt of votes by Postal Ballot/ e-Voting.

Instructions for e-voting:

In accordance with the applicable circulars issued by the Ministry of Corporate Affairs, the Company is providing to its Members, the facility to exercise their right to vote on the resolutions proposed in the said Postal Ballot Notice by electronic means ("e-voting") only and hard copies of Postal Ballot Notice along with Postal Ballot Forms and pre-paid business envelope will not be sent to the Members for this Postal Ballot. The communication of the assent or dissent of the Members would take place through remote e-voting process only. The Company has engaged the services of CDSL as the agency for providing e-voting facility. The voting through electronic mode shall commence from Saturday, 25th November, 2023 (9:00 a.m.) and shall end on Sunday, 24th December 2023 (5:00 p.m.)

E-voting will not be allowed beyond the aforesaid date and time and the e-voting module shall be forthwith disabled by CDSL upon expiry of the aforesaid period.

Manner of e-voting by Members holding shares in dematerialized mode physical mode and Members who have not registered their e-mai address has been provided in the Postal Ballot Notice.

A person, whose name is recorded in the Register of Members/ List of eneficial Owners as on the Cut-off date shall only be considered eligible for the purpose of e-voting. Voting rights shall be in proportion to the paid up equity share capital of the Company as on Cut-off date. A person who is not a Member as on the Cut-off date shall treat this notice for nformation purpose only.

Manner of registering/ updating e-mail address:

 For Physical shareholders- please provide necessary details like Folio No., Name of shareholder, scanned copy of the share certificate (fron and back), PAN (self-attested scanned copy of PAN card), AADHAR (self-attested scanned copy of Aadhar Card) by email to secretarial.lud@vardhman.com/mparase@mcsregistrars.com.

b. For Demat shareholders - please update your email id & mobile no with your respective Depository Participant (DP).

The resolution, if approved, shall be deemed to have been passed on the last date of e-voting, i.e. Sunday, 24th December, 2023. The result of evoting shall be declared on or before 2 working days from the conclusion of e-voting process and will be displayed along with the Scrutinizer's Report at the Company's website of the Company. CDSL and Stock Exchange where the shares of the Company are listed.

M/s Khanna Ashwani & Associates, Practicing Company Secretaries (Certificate of Practice no. 2220) has been appointed as the Scrutinizer for conducting the Postal Ballot process through e-voting mechanism only in a fair and transparent manner.

If you have any queries or issues regarding e-Voting from the CDSL e-Voting System, you may write an email to helpdesk.evoting@cdslindia.com or call at 1800 22 55 33 or you may contact the following as well:

Contact Person: Mr. Satin Katyal Designation: Company Secretary

Address: Registered Office, Vardhman Premises, Chandigarh Road, Ludhiana-141010, Punjab

E-mail: secretarial.lud@vardhman.com, Phone No.: 0161-2228943-48

By order of the Board of Directors

Place: Ludhiana Date: 24.11.2023

(Satin Katval) **Company Secretary**

Mumbai

BOOK YOUR COPY

Call **022 24978470** | SMS reachbs to **56677** Email us at order@bsmail.in

Business Standard

Insight Out

HIKAL LIMITED

Regd. Office: 717/718, 7th Floor, Maker Chamber V, Nariman Point, Mumbai - 400 021. Corporate Identification No.: L24200MH1988PTC048028; Tel No.: 022-6277 0477 / 6277 0500; Email: secretarial@hikal.com; Website: www.hikal.com

NOTICE OF POSTAL BALLOT

Notice is hereby given pursuant to and in compliance with the provisions of Sections 108 and 110 and other applicable provisions, if any, of the Companies Act, 2013 ("the Act") read with Rules 20 and 22 of the Companies (Management and Administration) Rules, 2014 ("the Rules"), Regulation 44 of the Securities and Exchange Board of India (Listing Obligations and Disclosure Requirements) Regulations, 2015 ("the SEE isting Regulations"), Secretarial Standard on General Meetings ("SS-2" issued by the Institute of Company Secretaries of India and other applicable laws, including any statutory modification(s) and reenactment(s) thereof for the time being in force, that Hikal Limited, ("the Company") has on November 24, 2023 completed the dispatch of Posta Ballot Notices through email to those Members whose email addresses

Ballot Notices through email to those Members whose email addresses are registered with the Company / Depository Participants/ Depositories, as on November 17, 2023, for seeking their approval by way of Special Resolution, through e-Voting only, on the resolution set out in the notice of Postal Ballot dated November 2, 2023 ("the Notice"). In accordance with the applicable provisions of the MCA Circulars No. 14/2020, 17/2020, 22/2020, 33/2020, 39/2020, 10/2021, 20/2021, 03/2022 and 09/2023 dated April 8, 2020, April 13, 2020, June 15, 2020, September 28, 2020, December 31, 2020, June 23, 2021, December 8, 2021, May 5, 2022 and September 25, 2023 respectively ("the MCA Circulars") voting on the Resolution proposed in the Notice, can only be done through e-Voting. The Company is accordingly pleased to offer e-Voting facility to the members to cast their votes electronically and instructions regarding the same are provided in the notes to the notice of instructions regarding the same are provided in the notes to the notice postal ballot dated November 2, 2023.

The details required to be given under the Act and the Rules read with the MCA Circulars and SS-2, relating to voting by Postal ballot and by ctronic means are as follows

ectronic means are as follows:

The business as set out in the Notice of Postal Ballot dated November 2, 2023, will be transacted through voting by electronic means only.

The Company has availed the services of National Securities Depository Limited (NSDL), for providing the e-Voting facility.

The voting period begins at 9.00 a.m. IST on Saturday, November 25, 2023 and ends at 5.00 p.m. IST on Sunday, December 24, 2023. The e-Voting module shall be disabled by NSDL after the aforesaid end date and time for e-Voting and once the vote on the resolution is cast by the member the member shall not be allowed to change it subscript.

member, the member shall not be allowed to change it subsequently During this period the Members of the Company whose names are recorded in the register of members or in the register of beneficia owners maintained by the depositories, holding shares either in physical form or in dematerialized mode, as on the "cut-off date" which is Friday, November 17, 2023, only shall be entitled to cast their votes electronically. The voting rights of Members shall be in proportion to their shares in the paid-up equity share capital of the Company as on this cut off date. A person who is not a member on the cut-off date shal treat the postal ballot notice for information purpose only.

In accordance with the MCA Circulars, the notice of postal ballot along with the Explanatory Statement has been sent via electronic mode on Friday, November 24, 2023, to all those members whose names appear in the Register of Members / Register of Beneficial Owners as on Friday, November 17, 2023 ("Cut-off date") and whose e-mail address are registered with the Company / Depository Participants/

The Board of Directors of the Company has appointed Mr. Dhrumil M. Shah of Dhrumil M. Shah & Co. LLP as the Scrutinizer to scrutinize the e-Voting process in a fair and transparent manner.

The notice of Postal Ballot is also available on the company's website at www.hikal.com, the same can also be accessed from the websites of the Stock Exchanges i.e. BSE Limited and National Stock Exchange of India Limited at www.bseindia.com and www.nseindia.com respectively and on the website of the NSDL viz. www.evoting.nsdl.com.

Details of the manner of casting of votes are provided in the

Postal Ballot Notice and posted on the website of the Company viz www.hikal.com and on the website of the NSDI

The results of the Postal Ballot shall be declared on or before Tuesday December 26, 2023. The Results declared along with Scrutinizer Report shall be placed on the Company's website www.hikal.com and communicated to the BSE Limited and National Stock Exchange of India Limited and shall also be placed on the website of the NSDL viz www.evoting.nsdl.com.

Shareholders who have not yet registered their email addresses may obtain login credentials for e-voting by following the below mentioned process:

Shareholders holding shares in physical form, may provide necessary details like Folio No., Name of shareholder, scanned copy of the share certificate (front and back), PAN (self-attested scanned copy of PAN card), AADHAR (self-attested scanned copy of Aadhar Card) by email to the Company/ Registrar & Share Transfer Agent by sending an email at: secretarial@hikal.comorinfo@unisec.in.

Shareholders holding shares in Demat form may update their email id 8 mobile no. with their respective Depository Participant.

Shareholders holding shares in physical mode who have not yet updated their email addresses with the Company are requested to send application, in the prescribed format along with necessary documents, for pdating their KYC details, to the Company's Registrar and Transfer Agen (RTA) i.e. Universal Capital Securities Pvt. Ltd., C-101, 247 Park, 1st Flooi BS Road, Vikhroli W, Mumbai – 400 083. The shareholders holdin shares in dematerialized mode are requested to register/update their e mail address with their respective depository participant at the earliest. In case you have any queries or issues regarding e-Voting you may contact Mr. Rajasekhar Reddy, the Company Secretary, on +91 82911 61074 or

write to him on secretraial@hikal.com, or you may refer the Frequenth Asked Questions (FAQs) for Shareholders and e-voting user manual fo Shareholders available at the download section of www.evoting.nsdl.com or call on: 022 - 4886 7000 and 022 - 2499 7000 or send a request to Mr. Anubhav Saxena, Deputy Manager, Trade World, A wing, 4th Floor Kamala Mills Compound, Lower Parel, Mumbai – 400013 or send an emai to evoting@nsdl.com For Hikal Ltd

Rajasekhar Reddy

Company Secretary & Compliance Officer November 25, 2023

रेम मेह्र DESH SEWAK ਵੱਖ-ਵੱਖ ਸ਼ਖ਼ਸੀਅਤਾਂ ਵੱਲੋਂ ਮੁੱਖਣ ਸਿੰਘ ਢਿੱਲੋਂ ਨੂੰ ਸ਼ਰਧਾਂਜਲੀ

ਸ੍ਰੀ ਮੁਕਤਸਰ ਸਾਹਿਬ, 24 ਨਵੰਬਰ : ਸ. ਮੁੱਖਣ ਸਿੰਘ ਢਿੱਲੋਂ ਵਾਸੀ ਭਾਈ ਜਰਨੈਲ ਸਿੰਘ ਨਗਰ ਸੀ ਮਕਤਸਰ ਸਾਹਿਬ ਪਿਛਲੇ ਦਿਨੀਂ ਇਸ ਫਾਨੀ ਸੰਸਾਰ ਤੋਂ ਰੁਖ਼ਸਤ ਹੋ ਗਏ ਸਨ। ਉਨ੍ਹਾਂ ਦੀ ਆਤਮਿਕ ਸ਼ਾਂਤੀ ਲਈ ਰੱਖੇ ਪਾਠ ਭੋਗ ਤੇ ਅੰਤਿਮ ਅਰਦਾਸ ਅੱਜ ਸਥਾਨਕ ਜੰਗ ਸਿੰਘ ਭਵਨ ਨੇੜੇ ਨਵੀਂ ਦਾਣਾ ਵਿਖੇ ਹੋਈ, ਜਿੱਥੇ ਇਲਾਕੇ ਭਰ ਤੋਂ ਵੱਖ-ਵੱਖ ਸਮਾਜਸੇਵੀ, ਰਾਜਨੀਤਿਕ, ਧਾਰਮਿਕ, ਸਾਬਕਾ ਸੈਨਿਕਾਂ ਰੋਡਵੇਜ਼ ਮੁਲਾਜ਼ਮਾਂ, ਪੱਤਰਕਾਰ ਭਾਈਚਾਰੇ ਤੇ ਸਾਕ ਸਬੰਧੀਆਂ ਵੱਲੋਂ ਸ. ਮੁੱਖਣ ਸਿੰਘ ਢਿੱਲੋਂ ਸਾਬਕਾ ਫੌਜੀ ਨੂੰ ਸ਼ਰਧਾਜ਼ਲੀ ਦਿੱਤੀ ਗਈ। ਇਸ ਮੌਕੇ ਆਪਣੇ ਸੰਬੋਧਨ ਦੌਰਾਨ

ਨਾਂ ਬਦਲੀ

🕶 ਮੈੱ. ਰੰਜਨਾ ਪਤਨੀ ਵਿਨੋਦ

ਕਮਾਰ ਵਾਸੀ #15002, ਗਲੀ ਨੰਬਰ

4, ਗਰੇਵਾਲ ਕਲੋਨੀ, ਟਿੱਬਾ ਰੋਡ,

ਲਧਿਆਣਾ, ਪੰਜਾਬ ਨੇ ਆਪਣਾ ਨਾਮ

ਰੰਜਨਾ ਤੋਂ ਬਦਲ ਕੇ ਰੰਜਨਾ ਰਾਣੀ

🕶 ਮੈੱ, ਸੁਖਦੇਵ ਸਿੰਘ ਮਾਂਗਟ ਪੁੱਤਰ

ਟਹਿਲ ਸਿੰਘ ਵਾਸੀ ਪੱਤੀ ਆਸਾ

ਪਿੰਡ ਤੇ ਡਾਕਖਾਨਾ ਰਾਮਪੁਰ

ਤਹਿਸੀਲ ਪਾਇਲ(ਲੁਧਿਆਣਾ)ਨੇ

ਆਪਣਾ ਨਾਮ ਬਦਲ ਕੇ ਸਖਦੇਵ

🖛 ਮੈੱ. ਵਿਨੋਦ ਕਮਾਰ ਪੱਤਰ ਸੋਹਨ

ਲਾਲ ਵਾਸੀ #15002, ਗਲੀ ਨੰਬਰ

4, ਗਰੇਵਾਲ ਕਲੋਨੀ, ਟਿੱਬਾ ਰੋਡ.

ਲੁਧਿਆਣਾ, ਪੰਜਾਬ ਨੇ ਆਪਣੀ

ਲੜਕੀ ਦਾ ਨਾਮ ਤ੍ਰਿਸ਼ਾ ਤੋਂ ਬਦਲਕੇ

ਮੈ*. ਕਲਦੀਪ ਸਿੰਘ ਸ਼ਨਿਆਰ

ਪੱਤਰ ਜੋਰਾ ਸਿੰਘ ਵਾਸੀ ਪਿੰਡ ਰਾਏਪਰ

ਰਾਜਪਤਾਂ ਡਾਕਖਾਨਾ ਬੀਜਾ(

ਲ ਧਿਆਣਾ) ਨੇ ਆਪਣਾ ਨਾਮ

ਬਦਲ ਕੇ ਕਲਦੀਪ ਸਿੰਘ ਰੱਖ ਲਿਆ

🖛 ਮੈਂ, ਹਰਮਨ ਪ੍ਰੀਤ ਸਿੰਘ ਪੁੱਤਰ

ਧਰਮ ਸਿੰਘ ਵਾਸੀ ਗਲੀ-1ਸੀ,

ਅਮਨ ਨਗਰ, ਫਰੀਦਕੋਟ, ਪੰਜਾਬ, ਨੇ

ਆਪਣਾ ਨਾਮ ਹਰਮਨ ਪੀਤ ਸਿੰਘ

ਖੋਖਰ ਬਦਲ ਕੇ ਹਰਮਨ ਪੀਤ ਸਿੰਘ

ਰੱਖ ਲਿਆ ਹੈ। ਹਰਮਨ ਪੀਤ ਸਿੰਘ

ਅਤੇ ਹਰਮਨ ਪ੍ਰੀਤ ਸਿੰਘ ਖੋਖਰ ਇੱਕ

🕶 I ranjit singh s/o

sampuran singh r/o chhajli

have changed my name

from ranjit singh to ranjeet

singh and changed my

home address vill chhajli to

h.no 289 tarksheel Marg

ਮੋਟਰ ਕੁਨੈਕਸ਼ਨ

ਏਪੀ-ਆਰਐਨ-343 ਰਕਬਾ ਪਿੰਡ

ਥੰਮਣਗੜ ਵਿਖੇ ਸਖਦੇਵ ਸਿੰਘ ਪੱਤਰ

ਅਰਜਨ ਸਿੰਘ ਪਿੰਡ ਧੰਮਣਗੜ੍ਹ

ਤਹਿਸੀਲ ਮੌੜ ਜਿਲਾ ਬਠਿੰਡਾ ਦੇ

ਨਾਮ ਚੱਲ ਰਿਹਾ ਹੈ। ਇਸਨੂੰ ਆਪਣੇ

ਨਾਮ ਕਰਵਾਉਣ ਲਈ ਗੁਰਲਾਲ ਸਿੰਘ

ਪੁੱਤਰ ਬੂਟਾ ਸਿੰਘ ਪਿੰਡ ਥੰਮਣਗੜ

ਤਹਿਸੀਲ ਮੌੜ ਜਿਲਾ ਬਠਿੰਡਾ ਨੇ[.]

ਅਪਲਾਈ ਕੀਤਾ ਹੈ। ਜੇਕਰ ਕਿਸੇ ਨੂੰ

ਕੋਈ ਇਤਰਾਜ ਹੋਵੇ ਤਾਂ ਉਹ 15

ਦਿਨਾਂ ਦੇ ਅੰਦਰ-2 ਨਿਮਨਹਸਤਾਖਰ

ਨਾਲ ਸੰਪਰਕ ਕਰ ਸਕਦਾ ਹੈ।

ਸਹਾਇਕ ਕਾਰਜਕਾਰੀ ਇੰਜੀਨੀਅਰ.

ਪੀ ਐਸ ਪੀ ਸੀ ਐਲ. ਸਬਅਰਬਨ ਮੌਤ।

ਮੋਟਰ ਕੁਨੈਕਸ਼ਨ ਦਾ ਖਾਤਾ ਨੰ:

ਏਪੀ-09-1154 ਰਕਬਾ ਪਿੰਡ

ਚਾਉਕੇ ਵਿਖੇ ਗੁਰਦੀਪ ਸਿੰਘ ਪੁੱਤਰ

ਚਾਨਣ ਸਿੰਘ ਵਾਸੀ ਚਾਉਕੇ

ਤਹਿਸੀਲ ਮੌੜ ਜਿਲਾ ਬਠਿੰਡਾ ਦੇ

ਨਾਮ ਚੱਲ ਰਿਹਾ ਹੈ। ਇਸਨੂੰ ਆਪਣੇ

ਨਾਮ ਕਰਵਾਉਣ ਲਈ ਨੈਬ ਸਿੰਘ

ਪੁੱਤਰ ਗੁਰਬਚਨ ਸਿੰਘ ਵਾਸੀ

ਰਾਮਨਗਰ ਤਹਿਸੀਲ ਮੌੜ ਜਿਲਾ

ਬਠਿੰਡਾ ਨੇ ਅਪਲਾਈ ਕੀਤਾ ਹੈ।

ਜੇਕਰ ਕਿਸੇ ਨੂੰ ਕੋਈ ਇਤਰਾਜ ਹੋਵੇ

ਤਾਂ ਉਹ 15 ਦਿਨਾਂ ਦੇ ਅੰਦਰ-2

ਨਿਮਨਹਸਤਾਖਰ ਨਾਲ ਸੰਪਰਕ ਕਰ

ਸਕਦਾ ਹੈ। ਸਹਾਇਕ ਕਾਰਜਕਾਰੀ

ਇੰਜੀਨੀਅਰ, ਪੀ.ਐਸ.ਪੀ.ਸੀ.ਐਲ.,

Secretary,

Transport Authority Mohali

patiala road sunam

ਅਤੇ ਇੱਕੋਂ ਹੀ ਵਿਅਕਤੀ ਹਨ।

ਤਿਸ਼ਾ ਰਾਣੀ ਰੱਖ ਲਿਆ ਹੈ।

ਰੱਖ ਲਿਆ ਹੈ।

ਸਿੰਘ ਰੱਖ ਲਿਆ ਹੈ।



ਨਵੇਂ ਨਿਯੁਕਤ ਪਟਵਾਰੀਆਂ ਨੂੰ ਪੈਂਡਿੰਗ ਕੰਮ ਪਹਿਲ ਦੇ ਆਧਾਰ 'ਤੇ ਨਿਪਟਾਉਣ ਦੇ ਆਦੇਸ਼

ਰੂਪੋਵਾਲ, ਰਮਦਾਸਪੁਰ, ਮੱਲੀਆਂ, ਰਾਂਜਾ ਕਲਾਂ, ਜੀਤਾਵੈਦ, ਸ਼ੇਖੁਪੁਰ ਮੁੜ ਵਸੇਬਾ ਅਤੇ ਆਫਤ ਪ੍ਬੰਧਨ ਵਿਭਾਗ ਵਲੋਂ ਪਟਵਾਰੀ ਹਲਕਾ ਨੂੰ ਲੋਕਾਂ ਦੇ ਪੈਂਡਿੰਗ

ਨੰਗਲ, ਮਨਹੋਤਾ, ਥਾਣਾ, ਅਤੇ ਖੁਰਦ, ਨਰੂੜ, ਖੰਗਵਾੜੀ, ਅਤੇ ਸ੍ਰੀ ਵਿੱਚ ਸੇਵਾ ਦੀ ਸੁਰੁਆਤ ਕਰਨ ਦੀ ਨਵ ਕੌਮਾਂ ਨੂੰ ਪਹਿਲ ਦੇ ਅਧਾਰ ਤੇ ਨਿਪਟਾਰਾ

ਬੈਂਕ ਆਫ਼ ਬਤੌਦਾ

Bank of Baroda

ि विनाम धेव VIJAYA ID ebr

ਕਰਜਾ ਨੰਬਰ

ਕੋਈ ਨੋਟਿਸ ਦਿਤਾ ਜਾਵੇਗਾ।

30.03.2023 94330600000577

ਕਰਜੇ ਦੀ

ਮਿਤੀ: 24.11.2023

ਤਲਵੰਡੀ ਜੱਟਾਂ, ਬਾਹਲਾ, ਖੁਰਦ, ਜੰਡੇਂ, ਬਰਾਂਡਾ, ਕੇਸ਼ੋਪੁਰ, ਟੁੰਡ, ਗੜ੍ਹਦੀਵਾਲਾ ਸ੍ਰੀ ਲਵਦੀਪ ਸਿੰਘ ਧੂਤ ਅਤੇ ਸਮੂਹ ਸਟਾਫ ਹਾਜ਼ਰ ਹੋਏ।

ਪੱਖਵਾਲ, ਰਾਮਟਟਵਾਲੀ, ਕਟੋਹੜ, ਕੌਢਾਲੀਆਂ, ਬਾਹਟੀਵਾਲ

ਰੋਡਵੇਜ਼ ਵੀ ਆਪਣੀਆਂ ਵਧੀਆਂ ਚੰਗਾ ਰੁਤਬਾ ਰੱਖਦੇ ਹਨ। ਉਨ੍ਹਾਂ ਮੁੱਖਣ ਸਿੰਘ ਦੀ ਜੀਵਨੀ ਬਾਰੇ ਜ਼ਿਕਰ ਵੱਡੀ ਗਿਣਤੀ 'ਚ ਸੰਗਤ ਹਾਜ਼ਰ ਸੀ।

ਗੜਦੀ ਵਾਲਾ/24 ਨਵੰਬਰ : ਰਘਵਾਲ ਅਤੇ ਸੀ ਅਮਨਪੀਤ ਮਾਂਗਾ, ਅਤੇ ਸੀ ਚਰਨਜੀਤ

ਅੱਜ ਮਿਤੀ 24.11.2023 ਨੂੰ ਸਿੰਘ ਪਟਵਾਰੀ (9592811924) ਸਿੰਘ ਪਟਵਾਰੀ ਚੱਕਨੁਰਅਲੀ,

ਵਿੱਚ ਮਾਨਯੋਗ ਡਿਪਟੀ ਕਮਿਸ਼ਨਰ ਦੇਹਰੀਵਾਲ, ਸ਼ੇਖੂਪੁਰ ਕਲਾਂ, ਅਟਵਾਲ, ਮੂਸਾ, ਵਿੱਚ ਤੈਨਾਤ

ਕੁਲੈਕਟਰ) ਹੁਸ਼ਿਆਰਪੁਰ ਜੀ ਦੇ ਖਾਨਪੁਰ, ਭੱਟੀਆ, ਮਾਹਲ, ਅਤੇ ਕੀਤੇ ਗਏ ਹਨ। ਅੱਜ ਹਾਜ਼ਰੀ

ਹੁਕਮ ਮਿਤੀ 23.11.2023 ਰਾਹੀਂ ਸ੍ਰੀ ਰਾਜਿੰਦਰ ਕੁਮਾਰ ਪਟਵਾਰੀ ਰਿਪੋਰਟ ਦੇ ਮੋਕੇ ਸਰਦਾਰ ਹਰਬੰਸ

ਮਿਸ ਮਨਪ੍ਰੀਤ ਕੌਰ ਪਟਵਾਰੀ ਥਿੰਦਾ, ਚੋਹਕਾ, ਚਿਪੜਾ, ਜੀਆਂ ਸਿੰਘ ਸੇਵਾ ਮੁਕਤ ਨਾਇਬ

(7589463554) ਨੂੰ ਪਿੰਡ ਸਹੋਤਾ ਖੂਰਦ, ਹਰਦਪੱਟੀ ਬੜੈਚ, ਤਹਿਸੀਲਦਾਰ ਜੀ ਵਲੋਂ ਮਾਲ

ਸਬ ਤਹਿਸੀਲ ਗੜ੍ਹਦੀਵਾਲਾ ਦਾਰਾਪੁਰ, ਧਰਮਕੋਟ, ਪੰਡਰੀ, ਸਹਿਜੋਵਾਲ, ਮਾਛੀਆਂ, ਪੰਡੋਰੀ 🌆

ਸੰਨ 1965 ਤੇ 1971 ਦੀਆਂ ਦੋ ਜੰਗਾਂ ਲੜੀਆਂ। ਇਨ੍ਹਾਂ ਜੰਗਾਂ 'ਚ ਸਾਡੇ ਦੇਸ਼ ਨੇ ਜਿੱਤ ਹਾਸਲ ਕੀਤੀ। ਕਠਨ ਡਿਊਟੀ ਨਿਭਾਉਂਦੇ ਉਨ੍ਹਾਂ ਦੇਸ਼ ਸੇਵਾ ਕੀਤੀ ਤੇ ਉਨ੍ਹਾਂ ਨੂੰ ਕਈ ਮੈਡਲਾਂ ਨਾਲ ਨਿਵਾਜਿਆ 📗 ਗਿਆ। ਫੌਜ 'ਚ ਸੇਵਾ ਮੁਕਤੀ ਤੋਂ ਬਾਅਦ ਉਨ੍ਹਾਂ 20 ਸਾਲ ਪੰਜਾਬ ਰੋਡਵੇਜ ਡਿਪੂ 'ਚ ਸੇਵਾਵਾਂ ਨਿਭਾਈਆਂ। ਉਹ ਇਕ ਮਿਲਣਸਾਰ ਤੇ ਮੱਦਦਗਾਰ ਵਿਅਕਤੀ ਸਨ ਜਿਨ੍ਹਾਂ ਦਾ ਘਾਟਾ ਕਦੇ ਪੂਰਾ ਨਹੀਂ ਹੋ ਸਕਦਾ। ਇਸ ਮੌਕੇ ਹਰਬੰਸ ਸਿੰਘ ਪਧਾਨ ਬਹਮ ਗਿਆਨੀ ਬਾਬਾ ਬੁੱਢਾ ਸਾਹਿਬ ਰਾਗੀ, ਗ੍ਰੰਥੀ ਸੇਵਾ ਸੁਸਾਇਟੀ ਇਸ ਮੌਕੇ ਪੁਸ਼ਪਿੰਦਰ ਸਿੰਘ ਭੰਡਾਰੀ ਹਲਕਾ ਜ਼ਿਲ੍ਹਾ ਮਾਸ ਮੀਡੀਆ ਅਫ਼ਸਰ ਸੁਖਮੰਦਰ ਵੈਟਰਨਜ਼ ਵੈੱਲਫੇਅਰ ਯੂਨੀਅਨ ਤੋਂ ਸਾਬਕਾ ਸਕੱਤਰ ਸ਼੍ਰੋਮਣੀ ਅਕਾਲੀ ਦਲ ਨੇ ਕੇ ਚੰਗੇ ਇਨਸਾਨ ਬਣਾਇਆ। ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖ਼ਸ਼ੇ। ਪ੍ਧਾਨ, ਸੁਖਵਿੰਦਰ ਸਿੰਘ ਕਾਕੂ ਜੈਲਦਾਰ, ਕਿਹਾ ਕਿ ਸ. ਮੁੱਖਣ ਸਿੰਘ ਢਿੱਲੋਂ ਉਨ੍ਹਾਂ ਕਿਹਾ ਕਿ ਸ. ਮੁੱਖਣ ਸਿੰਘ ਇਸ ਮੌਕੇ ਸੰਬੋਧਨ ਕਰਦਿਆਂ ਆਰਮੀ ਹਰਬੌਸ ਲਾਲ ਸ਼ਹਿਰ ਵਾਇਸ ਪ੍ਰਧਾਨ,

ਵਿਧਾਇਕ ਚੱਢਾ ਵੱਲੋਂ ਨੁਰਪੁਰ ਬੇਦੀ ਦੇ ਲੜਕੇ ਤੇ ਲੜਕੀਆਂ ਦੇ ਸਕੂਲ ਲਈ 4 ਲੱਖ ਦੀ ਗ੍ਰਾਂਟ ਜਾਰੀ ਕਰਦਿਆਂ ਕਿਹਾ ਕਿ ਮੁੱਖਣ ਸਿੰਘ ਢਿੱਲੋਂ ਨੇ



ਨੁਰਪੁਰ ਬੇਦੀ, 24 ਨਵੰਬਰ : ਵਿਧਾਨ ਸਭਾ ਹਲਕਾ ਸਕਲਾਂ ਦੀਆਂ ਚਾਰ ਦਵਾਰੀਆਂ ਲਈ ਅਤੇ ਸਕਲਾਂ ਸਟਾਫ ਮੈਂਬਰ ਅਤੇ ਵਿਦਿਆਰਥੀ ਹਾਜਰ ਸਨ।

ਲਈ ਇੰਨੀ ਵੱਡੀ ਪੱਧਰ ਤੇ ਗਰਾਂਟਾਂ ਜਾਰੀ ਹੋ ਨੇ ਆਈ ਹੋਈ ਸੰਗਤ ਦਾ ਧੰਨਵਾਦ ਕੀਤਾ। ਰੂਪਨਗਰ ਵਿੱਚ ਵਿਕਾਸ ਦੀ ਗਤੀ ਨੂੰ ਅੱਗੇ ਰਹੀਆਂ ਹਨ। ਇਹ ਸਭ ਕੁਝ ਹਲਕੇ ਦੇ ਵਿਧਾਇਕ ਵਧਾਉਂਦੇ ਹੋਏ ਹਲਕਾ ਵਿਧਾਇਕ ਦਿਨੌਸ ਚੱਢਾ ਦਿਨੇਸ ਚੱਢਾ ਦੀ ਪਰਜੋਰ ਯਤਨਾ ਸਦਕਾ ਹੋਇਆ ਇੰਚਾਰਜ਼ ਭਾਜਪਾ ਸ੍ਰੀ ਮੁਕਤਸਰ ਸਾਹਿਬ, ਵੱਲੋਂ ਅੱਜ ਨੂਰਪੁਰ ਬੇਦੀ ਦੇ ਵੱਖ-ਵੱਖ ਸਰਕਾਰੀ ਹੈ। ਸਕੂਲ ਦੀ ਪ੍ਰਿੰਸੀਪਲ ਪ੍ਰਿਮਲਾ ਸਰਮਾ ਵੱਲੋਂ ਸੀਨੀਅਰ ਕੰਨਿਆ ਸਕੂਲ ਨੂਰਪੁਰ ਬੇਦੀ ਲਈ 2 ਆਏ ਹੋਏ ਆਗੂਆਂ ਦਾ ਸਵਾਗਤ ਕੀਤਾ ਗਿਆ ਲੱਖ ਦੀ ਗਾਂਟ ਅਤੇ ਸਰਕਾਰੀ ਸੀਨੀਅਰ ਸੈਕਡਰੀ ਅਤੇ ਹਲਕਾ ਵਿਧਾਇਕ ਚੱਢਾ ਦਾ ਵਿਸੇਸ ਤੌਰ ਤੇ ਸਿੰਘ, ਇੰਸਪੈਕਟਰ ਭਗਵਾਨ ਦਾਸ, ਆਰਮੀ ਸਕੂਲ (ਲੜਕੇ) ਨੂਰਪੁਰ ਬੇਦੀ ਦੇ ਸਕੂਲ ਦੇ ਲਈ 2 ਧੰਨਵਾਦ ਕੀਤਾ ਗਿਆ। ਇਸ ਮੌਕੇ ਸਤਨਾਮ ਸਿੰਘ ਲੱਖ ਦੀ ਗਰਾਂਟ ਅੱਜ ਸਕੂਲ ਦੇ ਖਾਤਿਆਂ ਵਿੱਚ ਨਾਗਰਾ, ਅਤੁਲ ਬੰਸਲ, ਰਜਿੰਦਰ ਕੁਮਾਰ, ਆਸੂ ਸਤਨਾਮ ਸਿੰਘ ਨਾਗਰਾ, ਸੀਨੀਅਰ ਆਪ ਆਗੂ ਸੰਜੀਵ ਬੰਸਲ, ਰਾਜੀਵ ਕਾਲੜਾ, ਰਮੇਸ ਚੰਦ ਸਰਮਾ, ਰਾਜੀਵ ਕੁਮਾਰ ਮਾਲੀਆਂ ਅਤੇ ਯੂਥ ਆਪ ਆਗੂ ਬਲਜਿੰਦਰ ਸਿੰਘ ਰੀਹਲ, ਮਦਨ ਗੋਂਪਾਲ, ਅਰਜਨ ਅਤੂਲ ਬੰਸਲ ਵਿਸ਼ੇਸ਼ ਤੌਰ ਤੇ ਦੋਨੇ ਸਕੂਲਾਂ ਵਿੱਚ ਸਿੰਘ ਪ੍ਰਿੰਸੀਪਲ ਸੋਨੀਆ, ਜਸਵਿੰਦਰ ਕੌਰ, ਨੇ ਜਿੱਥੇ ਫੌਜ 'ਚ ਦੇਸ਼ ਸੇਵਾ ਲਈ ਦੇ ਬੇਟੇ ਜਤਿੰਦਰ ਸਿੰਘ ਭੰਵਰਾ ਤੇਂ ਵੈਂਟਰਨਜ਼ ਵੈੱਲਫੇਅਰ ਯੂਨੀਅਨ ਦੇ ਜ਼ਿਲ੍ਹਾ ਸੁਬੇਦਾਰ ਕਾਰਜ ਸਿੰਘ ਵਾਇਸ ਪ੍ਰਧਾਨ, ਪਹੁੰਚੇ ਆਪ ਆਗੂਆਂ ਵੱਲੋਂ ਵਿਧਾਇਕ ਵੱਲੋਂ ਲੈਕਚਰਾਰ ਦਰਸਨ ਸਿੰਘ, ਲੈਕਚਰਾਰ ਹਰਜਿੰਦਰ ਸੇਵਾਵਾਂ ਨਿਭਾਈਆਂ ਉੱਥੇ ਪੰਜਾਬ ਅਮਨਇੰਦਰ ਸਿੰਘ ਸਮਾਜ 'ਚ ਪ੍ਰਧਾਨ ਜਸਵਿੰਦਰ ਸਿੰਘ ਗੰਧੜ ਨੇ ਸ. ਹੌਲਦਾਰ ਬਲਵਿੰਦਰ ਸਿੰਘ ਤੋਂ ਇਲਾਵਾ ਕਰਵਾਏ ਜਾ ਰਹੇ। ਸਕੂਲਾਂ ਦੇ ਵਿਕਾਸ ਦੇ ਕੰਮਾਂ ਦੀ ਕੁਮਾਰ, ਵਰਿੰਦਰ ਕੁਮਾਰ, ਰਣਜੀਤ ਸਿੰਘ, ਜਸਕਰਨ ਤਰੀਫ ਕਰਦੇ ਹੋਏ ਕਿਹਾ ਇਹ ਪਹਿਲੀ ਵਾਰ ਸਿੰਘ, ਜਤਿੰਦਰ ਪਾਲ ਸਿੰਘ ਮੈਡਮ ਰਵਿੰਦਰ ਕੌਰ, ਹੋਇਆ ਹੈ ਕਿ ਉਹ ਬਲਾਕ ਨੁਰਪੁਰ ਬੇਦੀ ਦੇ ਗੁਰਪਾਲ ਕੌਰ ,ਗੁਰਪੀਤ ਕੌਰ ਅਤੇ ਹੋਰ ਸਕਲ ਦੇ

ਵੈਟਲੈਂਡ ਨੰਗਲ 'ਚ ਵਿਦਿਆਰਥੀਆਂ ਨੂੰ 'ਫਲੋਰਾ ਫੋਨਾ' ਸਬੰਧੀ ਦਿੱਤੀ ਜਾਣਕਾਰੀ

ਨੰਗਲ, 24 ਨਵੰਬਰ (ਸਤਨਾਮ ਸਿੰਘ): ਸਰਕਾਰੀ ਸ਼ਿਵਾਲਿਕ ਕਾਲਜ ਨਯਾ ਨੰਗਲ ਵਿਖੇ ਪ੍ਰਿੰਸੀਪਲ ਸੀਮਾ ਸੈਣੀ ਦੀ ਯੋਗ

ਅਧੀਨ ਕਾਲਜ ਦੇ ਸਾਇੰਸ ਵਿਭਾਗ ਵਾਤਾਵਰਨ ਚੇਤਨਾ ਦੇ ਤਹਿਤ ਕਾਲਜ ਵਿਦਿਆਰਥੀਆਂ ਫ਼ੀਲਡ ਵਿਜ਼ਿਟ ਰਾਹੰ ਫਲੌਰਾ ਫੋਨਾ' ਸਬੰਧੰ ਮਹੱਤਵਪਰਨ ਜਾਣਕਾਰੀ ਦਿੱਤੀ ਗਈ। ਇਸ ਮੌਕੇ

(9877223028) ਨੂੰ ਪਿੰਡ ਫਤਿਹਪੁਰ, ਮਿਰਜਾਪੁਰ, ਮੱਲੇਵਾਲ, ਦਿੱਤੀ। ਇਸ ਸਬੰਧੀ ਨਾਇਬ ਤਹਿਸੀਲਦਾਰ ਕਾਨੂੰਨਗੋਂ ਸ੍ਰੀ ਗੁਰਪੀਤ ਸਿੰਘ ਕਾਲਕੱਟ ਕੀਤਾ ਗਿਆ। ਇਸੇ ਲੜੀ ਤਹਿਤ ਕਾਲਜ ਦੇ ਬੀ ਸੀ ਏ ਵਿਭਾਗ ਅਤੇ ਬੀ ਏ ਦੇ ਵਿਦਿਆਰਥੀਆਂ ਡਾ. ਕਮਲ ਕਮਾਰ ਵੀ ਸ਼ਾਮਲ ਸਨ।

<mark>ਮਿਸ ਮਲਕੀਤ ਕੌਰ ਪਟਵਾਰੀ ਸੁਖਵਿੰਦਰ ਸਿੰਘ ਪਟਵਾਰੀ ਨਿਯੁਕਤ ਪਟਵਾਰੀਆਂ ਨੂੰ ਮੁਬਾਰਕਬਾਦ ਕਰਨ ਲਈ ਪ੍ਰੇਰਿਤ ਕੀਤਾ । ਇਸ ਸਮੇਂ</mark> ਵਿਦਿਆਰਥੀਆਂ ਨੂੰ ਡਾ. ਕਮਲੇਸ਼ ਕੁਮਾਰੀ ਦੀ ਨਿਗਰਾਨੀ ਹੇਠ ਸਤਲੁਜ ਵੈਟ ਲੈਂਡ ਦਾ ਸਰਵੇਖਣ

ਨੂੰ ਪੌਫ਼ੈਸਰ ਨਿਸ਼ਾ ਗਾਂਧੀ ਅਤੇ ਪੌਫ਼ੈਸਰ ਰੋਹਿਤ ਕਮਾਰ ਦੀ ਨਿਗਰਾਨੀ ਹੇਠ ਵਣ ਵਿਭਾਗ ਦਾ ਸਰਵੇਖਣ ਕਰਵਾਇਆ ਗਿਆ। ਬਾਟਨੀ ਵਿਭਾਗ ਤੋਂ ਡਾ. ਅੰਜ ਰਾਣੀ ਨੇ ਵਿਦਿਆਰਥੀਆਂ ਨੂੰ ਪੌਦਿਆਂ ਨਾਲ ਸਬੰਧਤ ਵੱਡਮੁੱਲੀ ਜਾਣਕਾਰੀ ਦਿੱਤੀ। ਇਸ ਮੌਕ[ੋ] ਪੁੱਫ਼ੈਸਰ ਰਮਿੰਦਰਜੀਤ ਕੌਰ ਅਤੈ ਜੈਤੋਂ (50044)

🕡 SBI | ਸਟੇਟ ਬੈਂਕ ਆਫ ਇੰਡੀਆ ਵਸੂਤਾਂ ਨੂੰ ਹਟਾਉਣ ਦੀ ਬੇਨਤੀ

ਸੀ ਗੰਗਾ ਰਾਮ ਪੁੱਤਰ ਸੀ ਵਲ ਚੰਦ, ਸੀ ਵਲ ਚੰਦ ਪੁੱਤਰ ਸੀ ਚਿਰੰਜੀ ਲਾਲ ਸੀਮਤੀ ਬਿਮਲਾ ਦੰਵੀ ਪਤਨੀ ਸੀ ਵਲ ਅੰਬਦੌਕਰ ਨਗਰ, ਗਲੀ ਨੇ 4/3, ਅੰਬਦੌਕਰ ਨਗਰ, ਜ਼ਿਲ੍ਹ ਫਰਵਿਕਾਰ, ਯਾਗਾ ਜਿਵੇਂ ਕਿ ਬੈਂਕ ਦੁਆਰਾ ਕਰੇਡਿਟ ਸਹੂਲਣ ਮੁਹਈਆ ਕਰਵਾਊਣ ਲਈ ਤੁਹਾਡੇ ਹਾਉਸਿੰਗ ਲੋਨ ਖਾਤੇ ਵਿਖੇ ਹੇਠ ਦਰਸਾਈ ਗਿਰਵੀ ਜਾਇਦਾਦ ਦਾ ਭੋਤਿਕ ਕਬਜਾ ਲੈ ਲਿਆ ਗਿਆ ਹੈ।

ਜਾਇਦਾਦ ਦਾ ਵੇਰਵਾ ਸਾਰੇ ਅਤੇ ਅਹਿਮ ਹਿਸੀਆਂ ਵਿਚੋਂ ਮਕਾਨ ਮਿਣਤੀ 11.66ਐਮ ਜੋ ਕੁਲ ਜਮੀਨ 10ਕੇ 01ਐਮ ਦਾ 70/1206 ਹਿਸਾ ਜਿਸ ਦਾ ਖਸਰਾ ਨੂੰ 1441/10-1, ਖੇਵਟ ਨੂੰ 1113, ਖਤੋਨੀ ਨੂੰ 1654, ਜਾਇਦਾਦ ਨੂੰ ਬੀ-6_/

261 ਰਜਿਸਟਰਡ ਰਾਹੀਂ ਸੇਲ ਡੀਡ ਨੂੰ 1805 ਮਿਤੀ 4.11.2008 ਜੋ ਸ੍ਰੀ ਰਾਜ ਕੁਮਾਰ ਪੁੱਤਰ ਦੁੱਲੀ ਚੁੰਦ ਅਤੇ ਫੁਲ ਚੁੰਦ ਪੁੱਤਰ ਸ੍ਰੀ ਚਿਰੰਜੀ ਲਾਲ ਦੇ ਨਾਂ ਹੈ ਅਤੇ ਸਥਿਤੀ ਅੰਬਦੇਕਰ ਨਗਰ, ਗਲੀ ਨੂੰ 4/3, ਮੁਕਤਸਰ ਰੋਡ, ਜੈਤੋਂ, ਚਾਰਦੀਵਾਰੀ ਉਤਰ : ਗਲੀ, ਦਖਣ : ਰੱਤਨ 56', ਪੂਰਬ : ਪ੍ਰੇਮ ਕੁਮਾਰ, ਪਛਮ : ਮੁੰਸ਼ੀ ਰਾਮ ਖਾਤਾ ਮਿਤੀ 05.1.2018 ਨੂੰ ਐਨਪੀਏ ਹੋ ਗਿਆ ਸੀ। ਬੈਂਕ ਨੇ ਸਰਫ਼ੇਸੀ ਐਕਟ 2002 ਤਹਿਤ ਵਸੂਲੀ ਦੀ ਕਾਰਵਾਈ ਸ਼ੁਰੂ

ਕਰਨ ਉਪਰੰਤ ਮਿਤੀ 15.02 2019 ਨੂੰ ਉਪਰੋਕਤ ਜਾਇਦਾਦ ਦਾ ਭੱਤਿਕ ਕਬਜ਼ਾ ਲੈ ਲਿਆ ਹੈ। ਭੱਤਿਕ ਕਬਜ਼ੇ ਦੇ ਸਮੇਂ, ਕੁਝੌ ਘਰੇਲੂ ਸਮਾਨ ਉੱਥੇ ਪਿਆ ਸੀ, ਜੋ ਤੁਹਾਨੂੰ ਜਲਦੀ ਤੋਂ ਜਲਦੀ ਹਟਾਉਣ ਲਈ ਕਿਹਾ ਗਿਆ ਸੀ। ਤਹਿਸੀਲਦਾਰ ਅਤੇ ਹੋਰ ਪੁਲਿਸ ਅਧਿਕਾਰੀਆਂ ਦੀ ਮੰਜੂਦਗੀ ਵਿੱਚ ਭੱਤਿਕ ਕਬਜ਼ੇ ਦੇ ਸਮੇਂ ਇਸ ਦੀ ਸੂਚੀ ਤਿਆਰ ਕੀਤੀ ਗਈ ਸੀ। ਬੈਂਕ ਦੇ ਹਿੱਤਾਂ ਦੀ ਰਾਖੀ ਲਈ ਸੁਰੱਖ੍ਆ ਏਜੰਸੀ ਨੂੰ ਵੀ ਤਾਇਨਾਤ ਕੀਤਾ ਗਿਆ ਹੈ। ਇਹ ਦੱਸਣਾ ਉਚਿਤ ਹੈ ਕਿ ਇਹ ਤੁਹਾਡੇ

'ਤੇ ਵਾਧੂ ਲਾਗਤ ਵਿਚ ਜੁੜ ਰਿਹਾ ਹੈ ਅਤੇ ਤੁਹਾਡੇ ਕੁੱਲ ਬਕਾਇਆ ਵਿੱਚ ਵੀ ਵਾਧਾ ਹੋ ਰਿਹਾ ਹੈ। ਇਸ ਮੰਚਾਰ ਰਾਹੀ, ਅਸੀਂ ਤੁਹਾਨੂੰ ਸਲਾਹ ਦਿੰਦੇ ਹਾਂ ਕਿ ਕਿਰਪਾ ਕਰਕੇ ਇਸ ਪੱਤਰ ਦੀ ਪ੍ਰਾਪਤੀ ਦੇ 15 ਦਿਨਾਂ ਦੇ ਅੰਦਰ ਉਪਰੋਕਤ ਸਥਾਨ 'ਤੇ ਪਏ ਸਾਮਾਨ ਦੀ ਡਿਲਿਵਰੀ ਲਓ। ਮਿਤੀ: 24.11.2023

ਜੀਵਨ ਆਧਾਰ ਕੋਆਪਰੇਟਿਵ ਹਾਊਸ ਬਿਲਡਿੰਗ (ਪਹਿਲੀ) ਸੋਸਾਇਟੀ ਲਿਮਟਿਡ ਸੈਕਟਰ -48 ਏ ਚੰਡੀਗੜ੍ਹ

ਜਨਰਲ ਬਾਡੀ ਦੀ ਮੀਟਿੰਗ ਪੱਤਰ ਨੰਬਰ ਕੋਆਪ/ਜੀਵਨ ਆਧਾਰ/ਜੀਬੀਐਮ/2023/ 5766 ਮਿਤੀ 21.11 2023 ਰਾਹੀ ਜੁਆਇਟ ਰਜਿਸਟਰਾਰ ਕੋਆਪਰੇਟਿਵ ਸੁਸਾਇਟੀਆਂ, ਯੂਟੀ, ਚੰਡੀਗੜ ਦੁਆਰਾ ਮਿਲੀ ਤਜਾਜਤ ਤਹਿਤ ਮਿਤੀ 14.12.2023 ਨੂੰ ਸਵੇਰੇ 11:00 ਵਜੇ ਸੈਕਟਰ 48ਏ, ਚੰਡੀਗੜ ਦੇ ਸਸਾਇਟੀ ਦੇ ਸਾਈਟ ਦਫਤਰ ਵਿਖੇ ਮਿਥੀ ਗਈ ਸੁਸਾਇਟੀ ਦੀ ਜਨਰਲ ਬਾਡੀ ਮੀਟਿੰਗ ਵਿਖੇ ਭਾਗ ਲੈਣ ਲਈ ਬੇਨਤੀ ਕੀਤੀ ਜਾਂਦੀ ਹੈ। ਹੇਠ ਦਰਸਾ ਏਜੰਡਾ ਆਇਟਮਾਂ 'ਤੇ ਵਿਚਾਰ ਕੀਤੀ ਜਾਵੇਗੀ।

. ਮਿਤੀ 01/04/2017 ਤੋਂ 31/03/2022 ਦੇ <mark>ਅੰਕ</mark>ੜੇ ਰਿਕਾਰਡ ਵਿਚ ਲੈਣ ਅਤੇ ਆਡਿਟ ਰਿਪੋਰਟ ਹਾਊਸ ਸਨਮਖ

(2) ਐਸਐਲਪੀ (ਸੀ) 8545/2020 ਜੀਵਨ ਆਧਾਰ ਸੁਸਾਇਟੀ ਬਨਾਮ ਚੰਡੀਗੜ੍ਹ ਹਾਊਸਿੰਗ ਬੋਰਡ ਅਤੇ ਭਾਰਤ ਦੀ ਸਰਵਉੱਚ ਅਦਾਲਤ, ਨਵੀਂ ਦਿੱਲੀ ਵਿੱਚ ਕਾਰਵਾਈ ਦੀ ਾਜ਼ਾ ਸਥਿਤੀ ਤੋਂ ਜਾਣੂ ਕਰਵਾਉਣ ਲਈ ਅਤੇ ਇਸ ਮਾਮਲੇ ਵਿੱਚ ਭਵਿੱਖ ਦੀ ਕਾਰਵਾਈ ਦੀ ਜਾਣਕਾਰੀ ਤੋਂ ਹਾਊਸ ਨੂੰ

ਇਸ਼ਤਿਹਾਰਾਂ ਸਬੰਧੀ ਜ਼ਰੂਰੀ ਬੇਨਤੀ 'ਸ਼ ਸਵਕ ਦੀ ਮਨਜਮਣ ਇਸ ਅਖ਼ਬਾਰ 'ਚ ਛਪ' ਇਸ਼ਤਿਹਾਰ ਡਿਸਪਲੇ/ਕਲਾਸੀਫਾਈਡ) ਦੇ ਤੱਥਾਂ ਲਈ ਜ਼ਿੰਮੇਵਾਰੀ ਨਹੀਂ ਲੈਂਦੀ। ਸਾਡਾ ਅਖ਼ਬਾਰ ਇਨ੍ਹਾਂ ਨੂੰ ਤਸਦੀਕ ਨਹੀਂ ਕਰਦਾ ਪਾਠਕਾਂ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਉਹ ਇਨ੍ਹਾਂ ਇਸ਼ਤਿਹਾਰ 'ਤੇ ਕਾਰਵਾਈ ਤੋਂ ਪਹਿਲਾਂ ਤੱਥਾਂ ਦੀ ਪੁਸ਼ਟੀ ਕਰ ਲੈਣ।

ਪਬਲਿਕ ਨੌਟਿਸ

ਅਮ ਜਨ ਸਧਾਰਨ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ ਸ੍ਰੀ ਗੋਰਵ ਆਮ ਜਨ ਸਧਾਰਨ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ ਸ੍ਰੀ ਗੋਰਵ ਕੁਮਾਰ ਪੁੱਤਰ ਜਗਦੀਸ਼ ਕੁਮਾਰ ਵਾਸੀ ਮਕਾਨ ਨੂੰ 13800-ਏ ਗਲੀ ਨੂੰ 2, ਰਮੰਸ਼ ਨਗਰ, ਟਿੱਥਾ ਰੋਡ, ਲੁਧਿਆਣਾ ਅਰੱਦ ਜਾਇਦਾਦ ਜਿਸ ਦਾ ਪਲਾਟ ਨੇਂ 119, ਬਲਾਕ-ਬੀ, ਅਤੇ ਮਿਣਤੀ 125 ਵਰਗ ਗਜ ਅਤੇ ਜਿਸ ਦਾ ਪਸ਼ਰਾ ਨੂੰ 38//14, , 15, 3/2, 4, 5, 6, 7/1, 8/1, 39//1, 10, 11, 32 23/2, 24 ਖਾਤਾ ਨੂੰ 4/6, 6/8 ਰਾਹੀ ਜਮਾਬੰਦੀ ਸਾਹ 5-07 ਸਥਿਤੀ ਆਬਾਦੀ ਜੀਕੇ ਅਸਟੇਟ ਪਿੰਡ ਕੱਲੀਆਂਵ 2000 ° / ਸੀਬਤੀ ਆਵੰਦ ਜਿਹੇ ਸਮਣਣ ਖਿਡ ਨੂੰ ਜਾਣ ਦੇ ਰੇਵੇਨਿਊ ਅਸਟੇਟ ਐਂਦਰ, ਹਦਬਸਤ ਨੂੰ 178 ਤਹਿ ਅਤੇ ਜਿਲਾ ਲੁਧਿਆਣਾ ਵਿਕਰੀ ਭੀਡ ਵਸੀਕਾ ਨੂੰ 2022-23, 106/1/6804 ਮਿਤੀ 1.9.2022 ਦੇ ਆਧਾਰ 'ਤੇ ਮੌਜੂਦ ਮਾਲਕ ਹਨ। ਇਹ ਕਿ ਦਸੀ ਜਾਇਦਾਦ ਦੀ ਪਿਛਲੀ ਅਸਟ ਵਿਕਰੀ ਡੀਡ ਵਸੀਕਾ ਨੂੰ 11361 ਮਿਤੀ 12.9.2008 ਅਤ ਜਨਰਲ ਪਾਰਵ ਆਫ ਅਟਾਰਨੀ ਡੀਡ ਨੂੰ 2330 ਮਿਤ 28.12.2010 ਗੁਆਚ ਗਈਆਂ ਹਨ ਅਤੇ ਗੁਆਚਣ ਸਬੰਧ ਰਿਪੱਰਟ ਰਾਹੀ ਲੜੀ ਨੇ 407786 ਮਿਤੀ 23.11.202 ਪੀਐਸਓਸੀ ਟਿੱਬਾ ਸਿਟੀ ਲੁਧਿਆਣਾ ਵਿਖੇ ਰਜਿਸਟਰਡ ਕਰਵ ਦਿਤੀ ਗਈ ਹੈ। ਕਿ ਹੁਣ ਉਪਰੌਕਤ ਸ੍ਰੀ ਗੋਰਵ ਕੁਮਾਰ ਪੁੱਤਰ ਸ੍ਰ ਜਗਦੀਸ਼ ਕੁਮਾਰ ਦਸੀ ਜਾਇਦਾਦ ਦਾ ਸਟੇਟ ਬੈਂਕ ਆਫ ਇੰਡੀਅ ਬ੍ਰਾਂਚ ਆਰਏਸੀਪੀਸੀ, ਸਿਵਲ ਲਾਈਨਜ, ਲੁਧਿਆਣਾ ਵਿ ਾਪਣੇ ਪਖ ਵਿਚ ਤਰਗੋਰ ਵਿਕਗੇ ਡੀਡ ਅਤੇ ਪਿਛਲੀ ਡੀਡ ਆਪਣ ਪਥ ਵਿਚ ਤਰਗਰ ਵਿਕਗ ਭਾਲਾ ਅਤੇ ਪਿਛਲੀ ਭਾਲ ਰਾਹੀ ਬਿਨਾ ਉਪਦ ਦਰਸਾਈ ਗੁਆਗ ਭੋਲ ਨੂੰ ਜਮਾਂ ਕਰਵਾਏ ਬਰਾਬਰੀ ਮੌਰਟਗੰਗ ਕਰਨਾ ਚਾਹੁੰਦੇ ਹਨ। ਜੇਕਰ ਕਿਸੇ ਵਿਅਕਤੀ ਦਾ ਗੁਆਚੀ ਪਿਛਲੀ ਅਸਲ ਵਿਕਰੀ ਭੀਡ ਸਦਕਾ ਦਸੀ ਜਾਇਦਾਦ ਸਬੰਧੀ ਕੋਈ ਦਾਅਵਾ, ਚਾਰਜ, ਲੀਨ ਜਾਂ ਭਾਰ ਹੈ ਜਾਂ ਕਿਸੇ ਵਿਅਕਤੀ ਦਾ ਇਸ ਸਬੰਧੀ ਕੋਈ ਇਤਰਾਜ ਹੈ ਤਾਂ ਉਹ ਇਸ ਪ੍ਰਕਾਸ਼ਨ ਦੀ ਮਿਤੀ ਤੋਂ 15 ਦਿਨਾਂ ਦੇ ਅੰਦਰ ਨਿਮਨਹਸਤਾਖਰੀ ਨੂੰ ਸੈਪਰਕ ਕਰ ਸਕਦਾ ਹੈ ਜਿਸ ਵਿਚ ਅਸਫਲ ਰਹਿਣ 'ਤੇ ਬੈਂਕ ਇਸ ਅਨੁਸਾਰ ਕਾਰਵਾਈ ਕਰੇਗਾ ਅਤੇ ਇ ਗਰਣ ਤੋਂ ਬੰਕ ਇਸ ਅੰਨ੍ਹਸੰਚ ਕਾਰਵਾਈ ਕਰਗਾ ਅਤੇ ਇ ਉਪਰੰਡ ਕਿਸੇ ਇਤਰਾਜ ਨੂੰ ਮੈਨਿਆ ਨਹੀਂ ਜਾਵੇਗਾ। ਵਿਉਮ ਬਾਸਲ ਐਂਡਵੋਕੇਟ, ਚੈਂਬਰ ਨੰ : 652, ਛੋਵੀਂ ਮੰਜਿਲ ਲਾਇਰ ਚੈਂਬਰ ਕੰਪਲੈਕਸ-1, ਜਿਲਾ ਅਦਾਲਤ, ਲੁੱਖਿਆਣ (ਲਈ ਅਤੇ ਵੱਲੋਂ ਸਟੇਟ ਬੈਂਕ ਆਫ ਇੰਡੀਆ, ਆਰਏਸਪੀਮੀ ਸਵਲ ਲਾਈਨਜ, ਲੁੱਧਿਆਣਾ

ਅਦਾਲਤ ਸਹਾਇਕ ਕੁਲੈਕਟਰ ਦਰਜ

ਅੱਵਲ ਕਮ ਉਪ ਮੰਡਲ ਮੈਜਿਸਟਰੇਟ, ਨਾਭਾ ਜਿਲ੍ਹਾ ਪਟਿਆਲਾ ਮਿਸਲ ਨੂੰ 19/ਮੂਤਨਾਜਾ ਇੰਤਕਾਲ, ਰਜੂਆ 08-12-2022 ਪੇਸ਼ੀ ਮਿਤੀ

11-12-2023 ਨੌਟਿਸ ਬਨਾਮ ਆਮ ਜਨਤਾ

ਮਤਨਾਜ਼ਾ ਇੰਤਕਾਲ ਨੰਬਰ 3439 ਵਾਕ ਰਕਬਾ ਪਿੰਡ ਗਰਦਿੱਤਪੂਰਾ ਤਹਿਸੀਲ ਨਾਭ ਸਹਾਇਕ ਕਲੈਕਟਰ ਦਰਜਾ ਅੱਵਲ ਕਮ ਉਪ ਮੰਡਲ ਮੈਜਿਸਟਰੇਟ ਨਾਭਾ ਦੀ ਅਦਾਲਤ ਵਿੱਚ ਪੇਸ਼ੀ ਮਿਤੀ 11-12-2023 ਲਈ ਨਿਯੂਤ ਹੈ। ਇਸ ਨੌਟਿਸ ਰਾਹੀਂ ਹਰ ਆਮ ਅਤੇ ਖਾਸ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ ਇੰਤਕਾਲ ਨੰਬਰ 3439 ਰਾਜ ਰਾਣੀ ਵਿਧਵਾ ਕਲਦੀਪ ਚੰਦ ਵਾਸੀ ਕੰਡਾਲਾ ਜਿਲ੍ਹਾ ਮੋਹਾਲੀ ਵਲੋਂ ਰਾਹੀ ਵਸੀਅਤ ਬਾਹੱਕ ਮਨੰਦੀਪ ਸ਼ਰਮਾਂ ਪੁੱਤਰ ਸੁਰਿੰਦਰ ਕੁਮਾਰ ਵਾਸੀ ਕੰਡਾਲਾ ਜਿਲ੍ਹਾ ਮੋਹਾਲੀ ਦੇ ਹੱਕ ਵਿੱਚ ਕਰਵਾਇਆ ਜਾ ਰਿਹਾ ਹੈ। ਜੇਕਰ ਕਿਸੇ ਵਿਅਕਤੀ ਨੂੰ ਇਸ ਸਬੰਧੀ ਕੋਈ ਇਤਰਾਜ ਹੋਵੇ ਤਾਂ ਉਹ ਆਪਣਾ ਇਤਰਾਜ/ਉਜ਼ਰ ਇਸ ਅਦਾਲਤ ਵਿੱਚ ਮਿਤੀ 11-12 2023 ਤੱਕ ਹਾਜਰ ਆ ਕੇ ਜਾਂ ਵਕੀਲ ਰਾਹੀਂ ਪੇਸ਼ ਕਰ ਸਕਦਾ ਹੈ। ਹਾਜਰ ਨਾ ਹੋਟ ਦੀ ਸੁਰਤ ਵਿੱਚ ਕਾਇਦੇ ਕਾਨੂੰਨ ਮੁਤਾਬਿਕ ਪੰਜਾਬ ਤੋਂ ਮਾਲੀਆ ਐਕਟ 1887 ਤਹਿਤ ਬਣਦੀ ਕਾਰਵਾਈ ਅਮਲ ਵਿੱਚ

ਆਮ ਜਨਤਾ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ ਮੋਹਿੰਦਰ ਸਿੰਘ ਪੁੱਤਰ ਸ੍ਰੀ ਬੁੱਧ ਸਿੰਘ ਵਾਸੀ ਮਕਾਨ ਨੰ:ਐਚ.ਐਲ-124, ਫੇਸ-2, ਸੈਕਟਰ-54 ਮੋਹਾਲੀ, ਪੰਜਾਬ ਦੀ ਮੌਤ 23.08.2023 ਨੂੰ ਹੋ ਗਈ ਹੈ ਉਹਨਾ ਦੇ ਨਾਂ ਵਹੀਕਲ ਜਿਸਦਾ ਰਜਿਸਟਰੇਸਨ ਨੰ: PB65AC3624 ਹੈ ਅਤੇ ਹੁਣ ਇਸ ਵਹੀਕਲ ਦੀ ਮਾਲਕੀ ਦੀ ਤਬਦੀਲੀ ਲਈ ਉਨ੍ਹਾਂ ਦੇ ਪੁੱਤਰ ਸ੍ਰੀ ਇਕਬਾਲ ਸਿੰਘ ਨੇ ਇਸ ਦਫਤਰ ਵਿੱਖੇ ਅਪਲਾਈ ਕੀਤਾ ਹੈ। ਉਕਤ ਵਹੀਕਲ ਉਹਨਾ ਦੇ ਨਾਂ ਤੇ ਟ੍ਰਾਂਸਫਰ ਕੀਤਾ ਜਾਵੇ ਜੇਕਰ ਕਿਸੇ ਨੂੰ ਕੋਈ ਇਤਰਾਜ ਹੋਵੇ ਤਾਂ ਉਹ 15 ਦਿਨਾਂ ਦੇ ਦਿਤੇ ਗਏ ਸਮੇ ਦੇ ਅੰਦਰ- ਅੰਦਰ ਇਸ ਦਫਤਰ ਨੂੰ ਸੂਚਿਤ ਕੀਤਾ ਰੀਜਨਲ ਟ੍ਰਾਂਸਪੋਰਟ ਅਫਸਰ

ਜਨਤਕ ਨੇਟਿਸ

COURT NOTICE IN THE COURT OF SH NAVEEN, DANIC

SUB-DIVISIONAL MAGISTRATE (S)-CUM MARRIAGE OFFICER, UT. CHANDÌGARH Mr. Varun Thapar S/o Sh Krishan Lal Thapa Sector-37C, Chandigarh AND

Mehta, Permanent & Temporary R/o 273 Runda Grove Nairobi, Keny

have given Notice u/s 15 for Registration of ge to be solemnized within thre calendar months, under the Specia Marriage Act, 1954

petition for the Registration of the parriage with three calendar months in thi court, notice is therefore, issued through this ublication to the general public that in ca here in any objection to it, the same be file n this court on or before 23.12.2023 failing rriage shall be Register un ne Special Marriage Act 1954 in accordance

Whereas the above named parties have file

ven under my hand and seal of the Cou on 23.11.2023 SUB-DIVISIONAL MAGISTRATE (S)

-CUM MARRIAGE OFFICER under the Special Marriage Act, 1954 U.T Chandigarh

ਪੁਬਲਿਕ ਨੋਟਿਸ ਸਨਮੁਖ ਸੀ ਸੰਯੂਮ ਗਰਗ, ਐਚਸੀਐਸ. ਸਟੈਂਟ ਅਸਟੇਟ ਆਫਿਸਰ, ਯ.ਟੀ.. ਚੰਡੀਗੜ



ਰਿਹਾਇਸ਼ੀ ਸਾਈਟ ਨੂੰ 34, ਸੈਕਟਰ 15-ਏ, ਚੰਡੀਗੜ (ਆਰਪੀ ਅਸ਼ੋਕ ਜਿੰਦਲ ਦੀ ਬਿਨਾ ਵਸੀਅਤ ਮੌਤ ਦੇ ਆਧਾਰ 'ਤੇ ਤਬਦੀਲ ਕਰਨ ਸਬੰਧੀ। ਆਮ ਜਨ ਸਧਾਰਨ ਤੇ ਸਾਰੇ ਸਬੈਧੀਆਂ ਨੂੰ ਸੂਚਿਤ ਕੀਤਾ ਜਾਂਦ

ਰਿਹਾਇਸ਼ੀ ਸਾਈਟ ਨੂੰ 34, ਸੈਕਟਰ 15-ਏ, ਚੈਡੀਗੜ੍ਹ ਦੇ 50 ਫੀਸਦੀ ਹਿੱਸੇ ਦੇ ਮਾਲਕ/ਲੀਜੀ ਹਨ। ਨੇਹਾ, ਵੀਨਾ ਜਿੰਦਲ, ਵਰੂਣ ਜਿੰਦਲ ਨੇ ਦਸਿਆ ਹੈ ਕਿ ਸੀ ਅਸ਼ੌਕ ਜਿੰਦਲ ਦੀ ਮੌਤ ਮਿਤੀ 30/11/2022 ਨੂੰ ਹੋ ਚੁੱਕੀ ਹੈ ਅਤੇ ਉਸ ਨੇ ਦਸਿਆ ਹੈ ਕਿ ਮ੍ਰਿਤਕ ਮਾਲਕ/ਲੀਜੀ ਦੇ ਹੇਠ ਅਨੁਸ

ਹੈ ਕਿ ਇਸ ਦਫਤਰ ਦੇ ਰਿਕਾਰਡ ਮੁਤਾਬਕ ਸੀ ਅਸ਼ੋਕ ਜਿੰਦਲ

ਲੜੀ ਕਾਨੂੰਨੀ ਨਾਲ ਰਿਸ਼ਤਾ ਪੁੱਤਰ ਵਾਰਸਾਂਦੇ ਨਾਂ ਵਰੂਣ ਜ਼ਿੰਦਲ ਵੀਨਾ ਜਿੰਦਲ ਪਤਨੀ

ਹੁਣ, ਨੇਹਾ, ਵੀਨਾ ਜਿੰਦਲ, ਵਰੂਣ ਜਿੰਦਲ ਨੇ ਸਵ. ਸੀ ਅਸ਼ੌਕ ਜ਼ਿੰਦਲ ਦੀ ਮਲਕੀਅਤ ਰਿਹਾਇਸ਼ੀ ਸਾਈਟ ਨੰ 34, ਸੈਕਟਰ 15-ਏ, ਚੰਡੀਗੜ੍ਹ ਦੇ 50 ਫੀਸਦੀ ਹਿਸੇ ਦੇ ਮਾਲਾਕਾਨਾ ਹੱਕ ਬਿਨ ਵਸੀਅਤ ਮੌਤ ਦੇ ਆਧਾਰ 'ਤੇ ਆਪਣੇ ਨਾਂ ਤਬਦੀਲ ਕਰਨ ਲਈ

ਉਪਰ ਦੱਸੇ ਕਾਨੂੰਨੀ ਵਾਰਸਾਂ ਤੋਂ ਇਲਾਵਾ ਕਿਸੇ ਹੋਰ ਵਾਰਸ ਬਾਰੇ ਜਾਣਕਾਰੀ ਹੈ ਤਾਂ ਉਹ ਅਸਟੇਟ ਅਫਸਰ, ਯੂਟੀ, ਚੈਡੀਗੜ੍ਹ ਨੂੰ ਫੌਰਨ ਸੂਚਿਤ ਕਰੇ। ਜੇਕਰ ਕਿਸੇ ਵਿਅਕਤੀ ਨੂੰ ਉਪਰੋਕਤ ਜਾਇਦਾਚ ਾ ਇੰਤਕਾਲ ਉਪਰੋਕਤ ਬਿਨੈਕਾਰਾਂ ਦੇ ਪੁੱਖ ਵਿਚ ਕੀਤੇ ਜਾਣ ਇਤਰਾਜ਼ ਹੈ ਤਾਂ ਉਹ ਆਪਣਾ ਇਤਰਾਜ ਲਿਖ਼ਤੀ ਤੌਰ 'ਤੇ (ਮੈਜਿਸਟੇਟ/ਨੌਟਰੀ ਤੋਂ ਤਸ਼ਦੀਕ ਹਲਫਨਾਮੇ ਦੇ ਨਾਲ) ਨਿਮਨ 30 ਦਿਨਾਂ ਦੇ ਅੰਦਰ ਭੇਜ ਸਕਦਾ ਹੈ। ਅਜਿਹਾ ਨਾ ਹੋਣ 'ਤੇ ਉਪਰੌਕਤ ਜਾਇਦਾਦ ਦੇ ਦਰਸਾਏ ਹਿੱਸੇ ਦਾ ਇੰਤਕਾਲ ਇਸ ਅਨੁਸਾਰ ਉਪਰੋਕਤ ਲਾਭਪਾਤਰੀਆਂ ਦ ਨਾਮ ਕਰਨ ਦਾ ਇੰਦਰਾਜ ਕਰ ਦਿੱਤਾ ਜਾਵੇਗਾ ਅਤੇ ਇਸ ਉਪਰੈਤ ਕਿਸੇ ਦਾਅਵੇ ਨੂੰ ਮੈਨਿਅ ਸੀ ਸੰਯਮ ਗਰਗ, ਐਚਸੀਐਸ, ਅਸਿਸਟੈ'ਟ ਅਸਟੇਟ ਆਫਿਸਰ

ਵਰਤੋਂ ਕਰਦੇ ਹੋਏ

ਤਕਨੀਕੀ ਬੋਲੀ ਖੁੱਲਣ ਦਾ

ਸਮਾਂ (ਆਨਲਾਈਨ)

01.12.2023

ਦੁਪਹਿਰ 3:00

ਦੁਪਹਿਰ 3:00

01.12.2023

ਦੁਪਹਿਰ 3:00

ਵਜੇ

01.12.2023

ਦੁਪਹਿਰ 1:30

ਵਜੇ

01.12.2023

ਦਪਹਿਰ 2:00

ਵਜੇ

ਲਿਆਂਦੀ ਜਾਵੇਗੀ। ਸਹਾਇਕ ਕਲੈਕਟਰ ਦਰਜਾ ਅੱਵਲ ਕਮ ਉਪ ਮੰਡਲ ਮੈਜਿਸਟੇਟ ਨਾਭ

25.11.2023 ਤੋਂ

01.12.2023

ਦਪਹਿਰ 1:00

ਵਜੇ ਤੱਕ

01.12.2023

ਦੁਪਹਿਰ 1:00

ਵਜੇ ਤੱਕ

25.11.2023 ਤੋਂ

01.12.2023 ਦੁਪਹਿਰ

1:00 ਵਜੇ ਤੱਕ

24.11.2023 ਤੋਂ

01.12.2023

ਦੁਪਹਿਰ 1:00

ਵਜੇ

24.11.2023 ਤੋਂ

01.12.2023

ਦਪਹਿਰ 1:30

ਵਜੇ

25.11.2023 ਤੋਂ 01.12.2023

ਯੂ.ਟੀ., ਚੰਡੀਗੜ੍ਹ (ਅਸਟੇਟ ਅਫ਼ਸਰ ਦੀਆਂ ਸ਼ਕਤੀਆਂ ਦੰ ਪਿੱਠ ਅੰਕਣ ਨੰ : 5729/ਪੇਸ਼ੀ ਮਿਤੀ : 21.11.2023

ਵੈੱਬਸਾਈਟਾਂ ਤੋਂ ਡਾਊਨਲੋਡ ਕਰ ਸਕਦੇ ਹਨ।

🖚 ਮੈਂ, ਕੌਰ ਸਿੰਘ ਪੁੱਤਰ ਗੇਂਦਾ ਸਿੰਘ ਵਾਸੀ ਦੁਆਰੇਆਣਾ ਰੋਡ, ਕੋਟਕਪਰਾ (ਫਰੀਦਕੋਟ) ਨੇ ਅਪਣੇ ਲੜਕੇ ਟਿੱਕ ਸਿੰਘ ਨੂੰ ਆਪਣੀ ਚਲ ਅਚੱਲ ਜਾਇਦਾਦ ਤੋਂ ਬੇਦਖਲ ਕਰ ਦਿੱਤਾ ਹੈ ਇਸ ਨਾਲ ਲੈਣ ਦੇਣ ਕਰਨ ਵਾਲਾ ਖੁਦ ਜਿੰਮੇਵਾਰ ਹੋਵੇਗਾ।

ਕੁਮਾਰ ਵਾਸੀ #653 ਪਿੰਡ ਸੈਦਖੇੜੀ ਤਹਿਸੀਲ ਰਾਜਪੁਰਾ ਜਿਲਾ ਪਟਿਆਲ ਨੇ ਆਪਣੇ ਲੜਕੇ ਸੁਨੀਲ ਕੁਮਾਰ ਨੂੰ ਕਹਿਣੇ ਤੋਂ ਬਾਹਰ ਹੋਣ ਕਰਕੇ ਆਪਣੀ ਚਲ ਅਚੱਲ ਜਾਇਦਾਦ ਤੋਂ ਬੇਦਖਲ ਕਰ ਦਿੱਤਾ ਹੈ। ਇਸ ਨਾਲ ਲੈਂਣ ਦੇਣ ਕਰਨ ਵਾਲਾ ਖੁਦ ਜਿੰਮੇਵਾਰ

→ ਮੈ⁺, ਅਨੀਤਾ ਪਤਨੀ ਧਰਮਵੀਰ ਵਾਸੀ #2590, ਵਾਰਡ ਨੰ. 16 ਅਨੰਦ ਕਾਲੋਨੀ, ਨੇੜੇ ਡੀ.ਏ.ਵੀ ਸਕਲ ਰਾਜਪੁਰਾ ਜਿਲਾ ਪਟਿਆਲ ਬਿਆਨ ਕਰਦੀ ਹਾਂ ਕਿ ਮੇਰਾ ਪੱਤਰ ਰਾਹੁਲ ਅਨੇਜਾ ਜੋਕਿ ਦਿਮਾਗੀ ਤੌਰ ਤੋਂ ਬਿਮਾਰ ਹੈ। ਜੇਕਰ ਮੇਰੇ ਪੁੱਤਰ ਰਾਹੁਲ ਅਨੇਜਾ ਨਾਲ ਕੋਈ ਵਿਅਕਤੀ, ਰਿਸ਼ਤੇਦਾਰ, ਦੋਸਤ ਕੋਈ ਲੈਣ ਦੇਣ ਕਰਦਾ ਹੈ। ਉਹ ਖਦ ਜਿੰਮੇਵਾਰ ਹੋਵੇਗਾ, ਮੇਰੀ ਤੇ ਮੇਰੇ ਪਰਿਵਾਰ ਦੀ ਕੋਈ ਜਿੰਮੇਵਾਰੀ ਨਹੀਂ

ਵਹੀਕਲ ਟਰਾਂਸਫਰ It is certified that Devindra Prakash Gopal S/o Sh. Ram Sarup Gopal was died on 15-01-2022, he was the owner of Swift car No.PB65AB6496, after death his wife Madhu Gopal is applied for transfer of ownership of said vehicle so if any person have any objection to transfer the said vehicle to approach the R.T.A. Mohali within 15 days. Regional

ਰੁਲਾਸੀਫਾਈਡ ਇਸ਼ਤਿਹਾਰ OLASSIFIED ADVERTISEMENTS

ਬੇਦਖਲੀ ਨੋਟਿਸ 🖛 ਮੈਂ. ਦਰਸ਼ਨ ਸਿੰਘ ਪੱਤਰ ਧਰਮ ਸਿੰਘ ਕੁੰਮ ਕਲਾਂ ਜਿਲਾ ਲੁਧਿਆਣਾ ਬਿਆਨ ਕਰਦਾ ਹਾਂ ਕਿ ਮੇਰਾ ਲੜਕਾ ਸਤਨਾਮ ਸਿੰਘ ਅਤੇ ਨੂੰਹ ਕਮਲਜੀਤ ਕੌਰ ਮੇਰੇ ਕਹਿਣੇ ਤੋਂ ਬਾਹਰ ਹਨ। ਮੈ ਉਨ੍ਹਾਂ ਨੂੰ ਆਪਣੀ ਚੱਲ–ਅਚੱਲ ਜਾਇਦਾਦ ਤੋਂ ਬੇਦਖਲ ਕਰਦਾ ਹਾਂ 🖛 ਮੈੱ. ਹੇਮ ਰਾਜ ਪੱਤਰ ਭਗਤ ਰਾਮ ਵਾਸੀ ਵਾਰਡ ਨੰਬਰ 8, ਭਾਦਸੋਂ ਤਹਿ ਨਾਭਾ, ਜਿਲਾ ਪਟਿਆਲਾ ਦ ਰਹਿਣ ਵਾਲਾ ਹਾਂ। ਮੇਰੀ ਲੜਕੀ ਮਨੀਸ਼ਾ ਗਲਤ ਸੰਗਤ ਵਿਚ ਪੈ ਗਈ ਹੈ ਅਤੇ ਮੇਰੇ ਕਹਿਣੇ ਤੋਂ ਬਾਹਰ ਹੈ । ਮੈ ਉਸਨੂੰ ਆਪਣੀ ਚਲ ਅਚਲ ਜਾਇਦਾਦ ਤੋਂ ਬੇਦਖਲ ਕਰਦਾ ਹਾਂ ਭਵਿੱਖ ਵਿਚ ਉਸ ਨਾਲ ਲੈਣ ਦੇਣ ਕਰਨ ਵਾਲਾ ਖੁਦ ਜਿੰਮੇਵਾਰ ਹੋਵੇਗਾ 🖛 ਅਸੀਂ, ਮਨਜੀਤ ਸਿੰਘ ਪੁੱਤਰ ਹਰਦਿਆਲ ਸਿੰਘ ਅਤੇ ਸਰਬਜੀਤ ਕੌਰ ਪਤਨੀ ਮਨਜੀਤ ਸਿੰਘ ਵਾਸੀਆਨ ਪਿੰਡ ਸ਼ਮਲਾ,ਤਹਿਸੀਲ ਨਾਭਾ, ਜਿਲਾ ਪਟਿਆਲਾ ਆਪਣੇ ਪੁੱਤਰ ਲਵਪ੍ਰੀਤ ਸਿੰਘ, ਨੂੰਹ ਮਨਵੀਰ ਕੌਰ ਨੂੰ ਕਹਿਣੇ ਵਿੱਚੋਂ ਬਾਹਰ ਹੋਣ ਕਾਰਨ ਆਪਣੀ ਚੱਲ ਅਚੱਲ ਜਾਇਦਾਦ ਤੋਂ ਬੇਦਖਲ ਕਰਦੇ ਹਾਂ

ਕਿਸੇ ਵੀ ਤਗ੍ਹਾਂ ਦੇ ਲੈਣ-ਦੇਣ, ਜਾਨੀ-ਮਾਲੀ ਨੁਕਸਾਨ ਅਤੇ ਗੈਰਕਾਨੂੰਨੀ ਕੰਮਾਂ ਦੇ ਉਹ ਖੁਦ ਜਿੰਮੇਵਾਰ ਹੋਣਗੇ, ਸਾਡੀ ਅਤੇ ਸਾਡੇ ਪਰਿਵਾਰ ਦੀ ਕੋਈ ਜਿੰਮੇਵਾਰੀ ਨਹੀਂ

🖛 ਮੈਂ', ਹਰਪਾਲ ਸਿੰਘ ਪੁੱਤਰ ਤਾਰ ਸਿੰਘ ਵਾਸੀ ਪਿੰਡ ਡਕਾਲਾ ਤਹਿਸੀਲ ਵਾ ਜਿਲਾ ਰੂਪਨਗਰ ਨੇ ਆਪਣੇ ਲੜਕੇ ਹਰਵਿੰਦਰ ਸਿੰਘ ਨੰ ਆਪਣੀ ਚੱਲ-ਅਚੱਲ ਜਾਇਦਾਦ ਤੋਂ ਬੇਦਖਲ ਕਰ ਦਿੱਤਾ ਹੈ। ਹਰ ਕਿਸਮ ਦੇ ਲੈਣ ਦੇਣ ਅਤੇ ਨਫ਼ਾ ਨੁਕਸਾਨ ਦਾ ਇਹ ਖੁੱਦ ਜ਼ਿੰਮੇਵਾਰ ਹੋਵੇਗਾ।

🖛 ਮੈੱ. ਸਰਬਜੀਤ ਕੌਰ ਪਤਨੀ ਸਰੇਸ਼

ਆਮ ਸੂਚਨਾ

ਸ੍ਰੀ ਕੁਲਵੰਤ ਸਿੰਘ ਵਾਸੀ ਕੋਠੀ ਨੂੰ 121, ਫੇਜ-1, ਨੇੜੇ ਗੁਰੂਦੁਆਰਾ ਸੈਕਟਰ-55, ਐਸ.ਏ.ਐਸ. ਨਗਰ ਮੋਹਾਲੀ, ਤਹਿਸੀਲ-ਮੋਹਾਲੀ, ਜਿਲਾ ਐਸ.ਏ.ਐਸ ਨਗਰ ਮੋਹਾਲੀ, ਬਿਆਨ ਕਰਦਾ ਹਾਂ ਕਿ ਮੈਂ ਆਪਣੇ ਭਰ ਜਰਨੈਲ ਸਿੰਘ ਪੱਤਰ ਲੇਟ ਸੀ ਕਲਵੰਤ ਸਿੰਘ ਅਤੇ ਮੇਰੀ ਭਰਜਾਈ ਰਤਿੰਦਰ ਕੌਰ -ਪਤਨੀ ਸੀ ਜਰਨੈਲ ਸਿੰਘ ਅਤੇ ਉਸ ਦਾ ਲੜਕਾ ਗੁਰਤਾਜ ਸਿੰਘ ਬੈਂਸ ਅਤੇ ਲੜਕੀ ਪਰਨੂਰ ਬੈਂਸ ਨਾਲ ਮੇਰਾ ਜਾ ਮੇਰੇ ਪਰਿਵਾਰ ਦੇ ਕਿਸੀ ਵੀ ਮੈਂਬਰ ਨਾਲ ਕੋਈ ਸਬੰਧ ਜਾਂ ਵਾਸਤਾ ਨਹੀ ਹੈ। ਮੇਰਾ ਭਰਾ ਪਰਿਵਾਰ ਸਮੇਤ ਮਕਾਨ ਵਿਚ ਵੱਖਰੀ ਮੰਜਿਲ ਤੇ ਰਹਿ ਰਿਹਾ

Vardhman ਵਰਧਮਾਨ ਐਕਰੀਲਿਕਸ ਲਿਮਟਿਡ

ਕਰਜਦਾਰ ਦਾ ਨਾਂ ਅਤੇ ਪਤਾ

ਸ਼ੀਮਤੀ ਮਨਪ੍ਰੀਤ ਕੌਰ ਪੁੱਤਰੀ ਪੂਰਨ ਸਿੰਘ, ਮਕਾਨ ਨੂੰ 54,

ਬਾਂਚ ਮੈਨੇਜਰ

ਰੰਧਾਵਾ ਬਰੋਟਾ ਸੰਧੁਰਾ ਹੁਸ਼ਿਆਰਪੁਰ ਪੰਜਾਬ-144105

ਸੋਲੇ ਦੀ ਨਿਲਾਮੀ ਵਿਕਰੀ ਦਾ ਨੈਟਿਸ ਹੋਠ ਦਰਸਾਏ ਵਿਅਕਤੀ ਨੂੰ ਇਹ ਜਾਣਕਾਰੀ ਦਿਤੀ ਜਾਂਦੀ ਹੈ ਕਿ ਉਹ ਆਪਣੇ ਲੌਨ ਖਾਤੇ ਦੀ ਦੇਣਦਾਰੀ ਦੀ ਅਦਾਇਗੀ ਵਿਚ ਅਸਫਲ ਹੋਏ ਹਨ, ਰਜਿਸਟਰਡ ਡਾਕ ਰਾਹੀਂ ਉਨਾਂ ਨੂੰ ਭੌਜਿਆ ਗਿਆ ਨੋਟਿਸ ਬਿਨਾਂ ਉਨਾਂ ਨੂੰ ਪ੍ਰਾਪਤ ਹੋਏ ਬੈਂਕ ਕੋਲ ਵਾਪਸ ਆ ਗਿਆ ਹੈ। ਸੋ ਉਨਾਂ ਨੂੰ ਬੈਨਤੀ ਹੈ ਕਿ ਆਪਣੀ ਦੇਣਦਾਰੀ ਅਤੇ ਹੋਰ ਚਾਰਜ ਅਦਾ ਕਰਨ ਅਤੇ ਗਿਰਵੀ ਸਕਓਰਿਟੀ ਨੂੰ ਮਿਤੀ ਹੈ ਕਿ ਆਪਣੀ ਦੇਣਦਾਰੀ ਅਤੇ ਹੋਰ ਚਾਰਜ ਅਦਾ ਕਰਨ ਅਤੇ ਗਿਰਵੀ ਸਕਓਰਿਟੀ ਨੂੰ ਮਿਤੀ 29.11.2023 ਨੂੰ ਜਾਂ ਇਸ ਤੋਂ ਪਹਿਲਾਂ ਛੁਡਵਾ ਲੈਣ। ਅਸਫਲ ਰਹਿਣ 'ਤੇ ਦਸੀ ਸਕਓਰਿਟੀ ਬੈਂਕ ਦੁਆਰਾ ਜਨਤਕ ਨਿਲਾਮੀ ਰਾਹੀਂ ਕਰਜਦਾਰ ਦੇ ਖਰਦੇ 'ਤੇ ਬੈਂਕ ਪ੍ਰਮੀਸਸ ਵਿਖੇ ਸਵੇਰੇ 11:00 ਵਜੇ ਜਾਂ ਇਸ ਤੋਂ ਉਪਰੇਤ ਕਿਸੇ ਵੀ ਮਿਤੀ ਨੂੰ ਵੇਚ ਦਿਤੇ ਜਾਣਗੇ ਅਤੇ ਬੈਂਕ ਦੁਆਰਾ ਇਸ ਸਬੰਧੀ ਕੰਦੀ ਕੋਟਿਸ਼ ਜਿਤ ਜਾਵੇਗਾ।

ਰਜਿਸਟਰਡ ਦਫਤਰ : ਚੰਡੀਗੜ੍ਹ ਰੋਡ, ਲੁਧਿਆਣਾ, ਪੰਜਾਬ, ਭਾਰਤ-141010 CIN:L51491PB1990PLC019212, ਫੋਨ ਨੂੰ. 91-161-2228943. ਫੈਕਸ: 91-161-2601048, E-mail: secretarial.lud@vardhman.com Website:www.vardhman.com

ਪੋਸਟਲ ਬੈਲਟ ਨੋਟਿਸ ਮੈਂਬਰਾਂ ਨੂੰ ਇਸ ਦੁਆਰਾ ਸੂਚਿਤ ਕੀਤਾ ਜਾਂਦਾ ਹੈ ਕਿ ਉਕਤ ਨੋਟਿਸ ਵਿੱਚ ਨਿਰਧਾਰਤ ਮਤਿਅ 'ਤੇ ਮੈਂਬਰਾਂ ਦੀ ਮਨਜੂਰੀ ਲੈਣ ਲਈ ਇੱਕ ਡਾਕ ਬੈਲਟ ਨੋਟਿਸ ਉਨ੍ਹਾਂ ਮੈਂਬਰਾਂ ਨੂੰ ਇਲੈਕਟ੍ਰਾਨਿਕ ਰੂਪ ਵਿੱਚ ਸੁੱਕਰਵਾਰ, 10 ਨਵੰਬਰ, 2023, ਜੋ ਕਟ ਆਫ ਮਿਤੀ ਨੂੰ ਭੇਜੇ ਗਏ ਹਨ ਜਿਨ੍ਹਾਂ ਦਾ ਈiਲ ਪਤਾ ਡਿਪਾਜਟਰੀ ∕ਡਿਪਾਜਟਰੀ ਭਾਗੀਦਾਰਾਂ, ਸੇਅਰ ਟ੍ਰਾਂਸਫਰ ਏਜੰਟ ਜਿਵੇਂ ਐਮਸੀਐਸ ਅਿਰ ਟਰਾਂਸਫਰ ਏਜੰਟ ਲਿਮਟਿਡ ਅਤੇ ਕੰਪਨੀ ਨਾਲ ਰਜਿਸਟਰ ਹੈ।ਕੰਪਨੀ ਨੇ ਪੋਸਟਲ ਬੈਲਟ

ਨੋਟਿਸ ਨੂੰ ਇਲੈਕਟ੍ਰਾਨਿਕ ਰੂਪ ਵਿਚ ਭੇਜਣ ਦਾ ਕਾਰਜ ਸ਼ੁੱਕਰਵਾਰ, ਮਿਤੀ 24 ਨਵੰਬਰ, 2023 ਨੂੰ ਪੂਰਾ ਕਰ ਲਿਆ ਹੈ। ਸੈਸਟਲ ਬੈਲਟ ਨੋਟਿਸ ਕੰਪਨੀ ਦੀ ਵੈੱਬਸਾਈਟ www.vardhman.com 'ਤੇ ਅਤੇ ਸਟਾਕ ਕਮਰਜ ਦਾ ਵਰਮਾਈਟ ਜੀਕ ਨਮਨਲ ਮਟਾਕ ਅਕਮਰਜ www.nseindia.com 'ਤੇ ਅਤੇ ਸੈਂਟਰਲ ਡਿਪਾਜਟਰੀ ਸਰਵਿਸਿਜ (ਇੰਡੀਆ) ਲਿਮਟਿਡ (ਸੀਡੀਐਸਐਲ) ਦੀ ਵੈੱਬਸਾਈਟ www.evotingindia.com 'ਤੇ ਉਪਲਬਧ ਹੈ। ਜਿਨ੍ਹਾਂ ਮੈਂਬਰਾਂ ਨੂੰ ਪੋਸਟਲ ਬੈਲਟ ਨੋਟਿਸ ਪ੍ਰਾਪਤ ਨਹੀਂ ਹੋਇਆ ਹੈ, ਉਹ ਇਸ ਨੂੰ ਉਪਰੋਕਤ

ਪੋਸਟਲ ਬੈਲਟ ਨੋਟਿੰਸ ਵਿੱਚ ਦਰਸਾਏ ਗਏ ਦਸਤਾਵੇਜ ਇਲੈਕਟ੍ਰਾਨਿਕ ਤੌਰ 'ਤੇ ਜਾਂਚ ਲਈ ਉਪਲਬੱਧ ਹਨ।

ਈ-ਵੋਟਿੰਗ ਲਈ ਹਿਦਾਇਤਾਂ :

ਕਾਰਪੋਰੇਟ ਮਾਮਲਿਆਂ ਦੇ ਮੰਤਰਾਲੇ ਦੁਆਰਾ ਜਾਰੀ ਲਾਗੂ ਸਰਕੂਲਰ ਦੇ ਅਨੁਸਾਰ, ਕੈਪਨੀ ਆਪਣੇ ਮੈਂਬਰਾਂ ਨੂੰ ਸਿਰਫ ਇਲੈਕਟ੍ਰਾਨਿਕ ਸਾਧਨਾਂ ("ਈ-ਵੋਟਿੰਗ") ਦੁਆਰਾ ਉਕਤ ਪੋਸਟਲ ਬੈਲਟ ਨੋਟਿਸ ਵਿੱਚ ਪ੍ਰਸਤਾਵਿਤ ਮਤਿਆਂ 'ਤੇ ਆਪਣੇ ਵੋਟ ਦੇ ਅਧਿਕਾਰ ਦੀ ਵਰਤੋਂ ਕਰਨ ਦੀ ਸਹੂਲਤ ਪ੍ਰਦਾਨ ਕਰ ਰਹੀ ਹੈ ਅਤੇ ਪੋਸਟਲ ਬੈਲਟ ਨੋਟਿਸ ਦੀਆਂ ਹਾਰਡ ਕਾਪੀਆਂ ਅਤੇ ਪੋਸਟਲ ਬੈਲਟ ਫਾਰਮ ਅਤੇ ਪੀ–ਪੇਡ ਵਪਾਰਕ ਲਿਫਾਫੇ ਇਸ ਡਾਕ ਬੈਲਟ ਲਈ ਮੈਂਬਰਾਂ ਨੂੰ ਨਹੀਂ ਭੇਜੇ ਜਾਣਗੇ।ਮੈਂਬਰਾਂ ਦੀ ਸਹਿਮਤੀ ਜਾਂ ਅਸਹਿਮਤੀ ਦਾ ਸੰਚਾਰ ਰਿਮੋਟ ਈ-ਵੋਟਿੰਗ ਪ੍ਰਕਿਰਿਆ ਦੁਆਰਾ ਹੀ ਹੋਵੇਗਾ। ਕੰਪਨੀ ਨੇ ਈ-ਵੋਟਿੰਗ ਸਹੂਲਤ ਪ੍ਰਦਾਨ ਕਰਨ ਲਈ ਸੀਡੀਸੀਐਲ ਏਜੰਸੀ ਦੇ ਤੌਰ 'ਤੇ ਸੇਵਾਵਾਂ ਲਈਆਂ ਹਨ।ਇਲੈਕਟ੍ਰਾਨਿਕ ਮੋਡ[ੇ] ਰਾਹੀਂ ਵੋਟਿੰਗ ਸ਼ਨੀਵਾਰ, 25 ਨਵੰਬਰ, 2023 (ਸਵੇਰੇ 9:00 ਵਜੇ) ਤੋਂ ਸ਼ੁਰੂ ਹੋਵੇਗੀ ਅਤੇ ਐਤਵਾਰ, 24 ਦਸੰਬਰ, 2023 (ਸਾਮ 5:00 ਵਜੇ) ਨੂੰ ਸਮਾਪਤ ਹੋਵੇਗੀ।

ਉਪਰੋਕਤ ਮਿਤੀ ਅਤੇ ਸਮੇਂ ਤੋਂ ਬਾਅਦ ਈ-ਵੋਟਿੰਗ ਦੀ ਇਜਾਜਤ ਨਹੀਂ ਦਿੱਤੀ ਜਾਵੇਗੀ ਅਤੇ ਉਪਰੋਕਤ ਮਿਆਦ ਦੀ ਸਮਾਪਤੀ 'ਤੇ ਈ-ਵੋਟਿੰਗ ਮਾਡਿਊਲ ਨੂੰ ਸੀਡੀਐਸਐਲ ਦੁਆਰਾ ਤੁਰੰਤ

ਡੀਮੈਟਰੀਅਲਾਈਜਡ ਮੋਡ, ਫੀਜੀਕਲ ਮੋਡ ਵਿੱਚ ਸੇਅਰ ਰੱਖਣ ਵਾਲੇ ਮੈਂਬਰਾਂ ਦੁਆਰਾ ਈ-ਵੋਟਿੰਗ ਅਤੇ ਜਿਨ੍ਹਾਂ ਮੈਂਬਰਾਂ ਨੇ ਆਪਣਾ ਈ-ਮੇਲ ਪਤਾ ਰਜਿਸਟਰ ਨਹੀਂ ਕੀਤਾ ਹੈ, ਪੋਸਟਲ ਬੈਲਟ ਨੋਟਿਸ ਵਿੱਚ ਪਦਾਨ ਕੀਤਾ ਗਿਆ ਹੈ।

ਇੱਕ ਵਿਅਕਤੀ, ਜਿਸ ਦਾ ਨਾਮ ਕੱਟ−ਆਫ ਮਿਤੀ 'ਤੇ ਮੈਂਬਰਾਂ ਦੇ ਰਜਿਸਟਰ∕ਲਾਭਕਾਰੀ ਮਾਲਕਾਂ ਦੀ ਸੂਚੀ ਵਿੱਚ ਦਰਜ ਹੈ, ਸਿਰਫ ਈ–ਵੋਟਿੰਗ ਦੇ ਉਦੇਸ਼ ਲਈ ਯੋਗ ਮੈਨਿਆ ਜਾਵੇਗਾ ਵੋਟਿੰਗ ਅਧਿਕਾਰ ਕਟ-ਆਫ ਮਿਤੀ 'ਤੇ ਕੰਪਨੀ ਦੀ ਅਦਾਇਗੀ ਕੀਤੀ ਇਕੁਇਟੀ ਸੇਅਰ ਪੁੰਜੀ ਦੇ ਅਨੁਪਾਤ ਵਿੱਚ ਹੋਣਗੇ।ਇੱਕ ਵਿਅਕਤੀ ਜੋ ਕੱਟ-ਆਫ ਮਿਤੀ 'ਤੇ ਮੈਂਬਰ ਨਹੀਂ ਹੈ. ਉਹ ਇਸ ਨੋਟਿਸ ਨੂੰ ਸਿਰਫ ਜਾਣਕਾਰੀ ਦੇ ਉਦੇਸ਼ ਲਈ ਵਰਤੇਗਾ। ਈ-ਮੇਲ ਪਤੇ ਨੂੰ ਰਜਿਸਟਰ ਕਰਨ/ਅਪਡੇਟ ਕਰਨ ਦਾ ਤਰੀਕਾ :

ਤੇ. ਭੌਤਿਕ ਸੇਅਰਧਾਰਕਾਂ ਲਈ− ਕਿਰਪਾ ਕਰਕੇ ਲੋੜੀਂਦੇ ਵੇਰਵੇ ਜਿਵੇਂ ਕਿ ਫੋਲੀਓ ਨੰਬਰ, ਜੇਅਰਧਾਰਕ ਦਾ ਨਾਮ, ਸੇਅਰ ਸਰਟੀਫਿਕੇਟ ਦੀ ਸਕੈਨ ਕੀਤੀ ਕਾਪੀ (ਅੱਗੇ ਅਤੇ ਪਿੱਛੇ), ਪੈਨ (ਪੈਨ ਕਾਰਡ ਦੀ ਸਵੈਂ-ਤਸਦੀਕਸੂਦਾ ਸਕੈਨ ਕੀਤੀ ਕਾਪੀ), ਆਧਾਰ (ਆਧਾਰ ਦੀ ਸਵੈ-ਤਸਦੀਕਸੁਦਾ ਸਕੈਨ ਕੀਤੀ ਕਾਪੀ) ਈਮੇਲ secretarial.lud@vardhman.com/ mparase@mcsregistrars.com. 'ਤੇ ਭੇਜੋ।

ਅ. ਡੀਮੈਂਟ ਸੇਅਰਧਾਰਕਾਂ ਲਈ – ਕਿਰਪਾ ਕਰਕੇ ਆਪਣੀ ਈਮੇਲ ਆਈਡੀ ਅਤੇ ਮੌਬਾਈਲ

ਨੰਬਰ ਨੂੰ ਤੁਹਾਡੇ ਸਬੰਧਤ ਡਿਪਾਜਟਰੀ ਭਾਗੀਦਾਰ (ਡੀਪੀ) ਨਾਲ ਅਪਡੇਟ ਕਰੋ। ਮਤਾ, ਜੇਕਰ ਪਵਾਨ ਕੀਤਾ ਜਾਂਦਾ ਹੈ, ਤਾਂ ਇਹ ਮੰਨਿਆ ਜਾਵੇਗਾ ਕਿ ਈ-ਵੋਟਿੰਗ ਦੀ ਆਖਰੰ ਮਿਤੀ ਜੋ ਕਿ ਐਤਵਾਰ, 24 ਦਸੰਬਰ, 2023 ਨੂੰ ਪਾਸ ਕੀਤਾ ਗਿਆ ਹੈ।ਈ-ਵੋਟਿੰਗ ਦਾ ਨਤੀਜਾ ਈ-ਪ੍ਰਕਿਰਿਆ ਦੀ ਸਮਾਪਤੀ ਤੋਂ 2 ਕੰਮਕਾਜੀ ਦਿਨਾਂ ਨੂੰ ਜਾਂ ਇਸ ਤੋਂ ਪਹਿਲਾਂ ਘੋਸਿਤ ਕੀਤਾ ਸਾਵੇਗਾ ਅਤੇ ਕੰਪਨੀ, ਸੀਡੀਐਸਐਲ ਅਤੇ ਸਟਾਕ ਐਕਸਚੇਂਜ ਦੀ ਵੈਬਸਾਈਟ, ਜਿੱਥੇ ਕੰਪਨੀ ਦੇ

ਸੇਅਰ ਸੂਚੀਬੱਧ ਹਨ 'ਤੇ ਜਾਂਚਕਰਤਾ ਦੀ ਰਿਪੋਰਟ ਦੇ ਨਾਲ ਪ੍ਰਦਰਸਿਤ ਕੀਤਾ ਜਾਵੇਗਾ।

ਮੈਸ. ਖੰਨਾ ਅਸ਼ਵਨੀ ਐਂਡ ਐਸੋਸੀਏਟਸ, ਪੈਕਟਿਸਿੰਗ ਕੰਪਨੀ ਸੈਕਟਰੀਜ (ਸਰਟੀਫਿਕੇਟ ਆਫ ਪ੍ਰੈਕਟਿਸ ਨੰਬਰ 2220) ਨੂੰ ਨਿਰਪੱਖ ਅਤੇ ਪਾਰਦਰਸੀ ਢੰਗ ਨਾਲ ਈ-ਵੋਟਿੰਗ ਵਿਧੀ ਰਾਹੀਂ ਪੋਸਟਲ ਬੈਲਟ ਪਕਿਰਿਆ ਨੂੰ ਸੰਚਾਲਿਤ ਕਰਨ ਲਈ ਜਾਂਚਕਰਤਾ ਵਜੋਂ ਨਿਯੁਕਤ ਕੀਤਾ ਗਿਅ ਹੈ।ਜੇਕਰ ਤੁਹਾਡੇ ਕੋਲ ਸੀਡੀਐਸਐਲ ਈ-ਵੋਟਿੰਗ ਸਿਸਟਮ ਤੋਂ ਈ-ਵੋਟਿੰਗ ਸੰਬੰਧੀ ਕੋਈ ਸਵਾਲ ਜਾਂ ਸਮੱਸਿਆਵਾਂ ਹਨ, ਤਾਂ ਤੁਸੀਂ helpdesk.evoting@cdslindia.com 'ਤੇ ਈਮੇਲ ਲਿਖ ਸਕਦੇ ਹੋ ਜਾਂ 1800 22 55 33 'ਤੇ ਸੰਪਰਕ ਕਰ ਸਕਦੇ ਹੋ ਜਾਂ ਤੁਸੀਂ ਹੇਠਾਂ ਦਿੱਤੀ ਪੜੇ 'ਤੇ ਸੰਪਰਕ ਕਰ ਸਕਦੇ ਹੋ।

ਸੰਪਰਕ ਵਿਅਕਤੀ: ਸ੍ਰੀ ਸਤਿਨ ਕਤਿਆਲ ਮਹੁਦਾ : ਕੰਪਨੀ ਸਕੱਤਰ

ਮਤਾ: ਰਜਿਸਟਰਡ ਦਫਤਰ, ਵਰਧਮਾਨ ਪ੍ਰੀਮਿਸਸ, ਚੰਡੀਗੜ੍ਹ ਰੋਡ, ਲੁਧਿਆਣਾ–141010, ਈ-ਮੇਲ: secretarial.lud@vardhman.com,

ਫੋਨ ਨੰਬਰ: 0161-2228943-48

ਸਥਾਨ : ਲੁਧਿਆਣਾ

ਮਿਤੀ: 24.11.2023

(ਸ੍ਰੀ ਸਤਿਨ ਕਤਿਆਲ ਕੰਪਨੀ ਸਕੱਤਰ

ਬਾ ਹੁਕਮ ਬੋਰਡ ਆਫ ਡਾਇਰੈਕਟਰ

ਇਹ ਨੌਟਿਸ ਦਿਤਾ ਜਾਂਦਾ ਹੈ ਕਿ ਸ੍ਰੀ ਅਮਨਦੀਪ ਸਿੰਘ ਪੁੱਤਰ ਜ੍ਰੀ ਨਵਤੇਜ ਸਿਘ (ਬਿਨੈਕਾਰ) ਅਤੇ ਸੁਖਵਿੰਦਰ ਕੌਰ ਪਤਨੀ ਸ੍ਰੀ ਨਵਤੰਜ ਸਿਘ (ਬਿਨੈਕਾਰ) ਅਤੇ ਸੁਖਵਿੰਦਰ ਕੌਰ ਪਤਨੀ ਨਵਤੰਜ ਸਿਘ (ਸਹਿ-ਬਿਨੈਕਾਰ) ਇਥੇ ਗਿਰਵੀਕਾਰ ਵਜੋਂ ਸੰਬੰਧਨ ਨਵਤੰਜ ਸਿੰਘ (ਸਹਿ-ਬਿਨੈਕਾਰ) ਇਥੇ ਗਿਰਵੀਕਾਰ ਵਜੋਂ ਸੰਬੰਧਨ ਕੀਤਾ ਗਿਆ। ਮਾਸਕਰ ਹੋਠ ਸਾਰਵਰੀ ਵਿਚ ਦਰਸਾਏ ਮੁਤਾਬਕ ਜਾਇਦਾਦ (ਜਿਵਾਂ ਕਿ ਅਮਨਦੀਪ ਸਿੰਘ ਪੁੱਤਰ ਨਵਤੰਜ ਸਿੰਘ ਦੇ ਜਾਣਿਦਾਦ ਸ਼ੀਮਤੀ ਸੁਖਵਿੰਦਰ ਕੌਰ ਪਤਨੀ ਨਵਤੰਜ ਸਿੰਘ ਦੇ ਪਖ ਵਿਚ ਤਕਦੀਲ ਕੀਤੀ ਰਾਹੀ ਟਰਾਸ਼ਕਰ ਭੀਡ ਨੇ 521 ਮਿਤੀ 18.2.2021) ਨੂੰ ਮੇਰੇ ਗਾਹਰ ਸੀਐਸਐਲ ਫਾਇਨਾਸ ਲਿਮਫਿਫ ਦੇ ਪਖ ਵਿਚ ਰਥਾਰਥੀ ਮੈਕਟਗੇਗ ਕਰਨ ਲਈ ਰਿਆਰ ਹਨ। ਦਸੀ ਗਿਰਵੀਕਾਰ ਮੁਤਾਬਕ ਉਨਾ ਵੱਲੋਂ ਹੋਠ ਦਰਸਾਈ ਜਾਇਦਾਦ ਸਬੰਧੀ ਪਿਛਲੀ ਅਸਲ ਵਿਕਰੀ ਭੀਡ ਨੇ 1087 ਜਾਇਤ ਦੇ ਪਖ ਵਿਚ ਰਜਿਸਟਰਡ ਹੈ ਗੁਆਚ ਗਏ ਹੈ। ਸਹੀ ਤਹਿਤ 2006 ਜੋ ਸਥ ਕੀਜਟਰਡ ਹੋ ਗੁਆਚ ਗਏ ਹੈ। ਹਨ। 2 ਮਰਲੇ ਦੇ ਦੇ ਪਵਿਚ ਰਜਿਸਟਰਡ ਹੈ ਗੁਆਚ ਗਏ ਹੈ, ਅਤੇ ਇਸ ਸਬੰਧੀ ਡੀਡੀਆਰ ਰਾਹੀ ਲੜੀ ਨੇ 407384/2023 ਮਿਤੀ 22.11.2023 ਪੁਲਿਸ ਸਟੇਸਨ, ਪੀਐਸਓਸੀ ਮੁਲੰਪੁਰ ਫਰਰਿਗਤ ਸਾਹਿਬ ਵੇਖ ਦਰਜ ਕਰਵਾ ਦਿਤੀ ਗਈ ਹੈ। ਸਾਰਵਿਕਰਗਰ ਸਾਹਿਬ ਵਿਖੇ ਦਰਜ ਕਰਵਾ ਦਿਤੀ ਗਈ ਹੈ। ਸਾਰਵਿਕਰਗਰ ਸ਼ਹਿਰ ਵਿਸ਼ਾਂ ਦੇ ਦਸੋਂ ਜੁਸੰਦਦਾਦ ਜਾਂ ਇਸ ਦੇ ਕਿਸੇ ਡਾਗ ਸੰਬੰਧ। ਵਿਕਰੀ, ਰਬਾਦਲਾ, Idadਵਾ (ਬਰਾਬਗ/ਰਜਿਸਟਰਡ ਜਾਂ ਰੰਗ, ਤੰਹਵਾ, ਟਰਸਟ, ਵਿਕਾਸਤ, ਪਰਿਵਾਰਕ ਚੰਦੋਸ਼ਸਤ, ਦੇਖ-ਰੰਖ, ਵਸੀਅਤ, ਹਿੱਸੰਦਾਰੀ, ਕਬਜ਼ਾ, ਲੀਜ਼, ਸਬਲੀਜ਼, ਕਿਰਾਏ, ਲਾਇਸੈਂਸ, ਭਾਰ, ਚਾਰਜ਼, ਈਜ਼ਮੈਂਟ ਜਾਂ ਕਿਸੇ ਹੋਰ ਤਰੀਕੇ ਨਾਲ ਕੋਈ ਦਾਅਵਾ ਬਣਦਾ ਹੈ ਤਾਂ ਉਨ੍ਹਾਂ ਨੂੰ ਬੇਨਤੀ ਹੈ ਕਿ ਉਹ ਇਸ ਬਾਰੇ ਲਿਖਤੀ ਤੌਰ 'ਤੇ ਸੰਬੰਧਤ ਦਸਤਾਵੇਜ਼ੀ ਸਬੂਤਾਂ ਦੇ ਨਾਲ ਮੈਨੂੰ ਹੋਠ ਦਰਸਾਏ ਪਤੇ ਦੇ ਇਸ ਮਿਤੀ ਤੋਂ 7 ਇਨਾ ਦੇ ਅੰਦਰ ਜ ਸਕਦਾ ਹੈ। ਅਸਫਲ ਰਹਿਣ 'ਤੇ ਅਜਿਹੇ ਵਿਅਕਤੀਆਂ ਦ ਭੇਜ ਸਕਦਾ ਹੈ। ਅਸਫਲ ਰਹਿਣ 'ਤੇ ਅਜਿਹੇ ਵਿਅਕਤੀਆਂ ਦਾ ਦਾਅਵਾ ਜਾਂ ਦਾਅਵੇਂ ਮੰਨੇ ਨਹੀਂ ਜਾਣਗੇ ਅਤੇ ਮੈਰੇ ਗ੍ਰਾਹਫ ਵਲੋਂ ਜਾਇਦਾਦ ਦਾ ਵੇਰਵਾ: ਵਘਾਰਕ ਜਾਇਦਾਦ ਦੁਕਾਨਾਂ) ਸਥਿਤੀ ਇੰਡ ਚਨਾਰਥਕ ਕਲਾਂ (ਹਦਸ਼ਸ਼ਨ ਨੇ 329) ਤਹਿੰ, ਹਨਾਰਥਕ ਕਲਾਂ, ਜਿਲਾ ਭਰਹਿਗੜ ਸਾਹਿਬ ਖੇਤਰ ਮਿਣਤੀ ਹਕੇ 6.6 ਮਕਲੇ ਜਿਸ ਦਾ ਖੇਵਟ ਨੇ 88, ਖਤੌਨੀ ਨੇ 171, ਖ਼ਸਰਾ ਨੇ 36//22/ 19k7(0-12), ਆਇਦਮ 1, ਕੁਲ ਹਕੇ 12ਐਮ ਵਿਚੋਂ ਹਕੇ 6.6 ਮਕਲੇ ਜੋ ਸ੍ਰੀ ਅਮਨਦੀਪ ਸਿੰਘ ਪੁੱਤਰ ਨਵਤੇਜ ਸਿੰਘ ਦੇ ਨਾਂ ਹੈ ਕਾਰੀ ਟਰਾਂਸ਼ਕਰ ਕੀਡ ਨੇ 342 ਮਿਟੀ 0.1 10.2019 ਅਤੇ

ਾਹੀਂ ਟਰਾਂਸਫਰ ਡੀਡ ਨੂੰ 342 ਮਿਤੀ 01.10.2019 ਆ ਸਾਲ 2021−22 ਦੇ ਮਾਲੀਆ ਰਿਕਾਰਡ ਮੁਤਾਬਕ (ਇਥੇ ਸਾਇਦਾਦ ਵਜੋਂ ਸੈਬੋਧਨ ਕੀਤਾ ਗਿਆ) ਮਿਤੀ 24 ਨਵੰਬਰ

ਜਿਸ ਕਿਸੇ ਨਾਲ

ਵੀ ਸਬੰਧਤ ਮੈ, ਪਵਨਦੀਪ ਸਿੰਘ ਪੁੱਤਰ ਸ੍ਰੀ ਮਨਮੋਹਨ ਸਿੰਘ ਵਾਸੀ ਵਾਰਡ ਨੂੰ 3, ਸਾਹਮਣੇ ਢਿੱਲੋਂ ਹਸਪਤਾਲ ਧਾਰੀਵਾਲ ਤਹਿ. ਧਾਰੀਵਾਲ ਜਿਲਾ ਗੁਰਦਾਸਪੁਰ ਬਿਆਨ ਅਤੇ ਪੁਸ਼ਟੀ ਕਰਦਾ ਹਾਂ ਕਿ ਜੀਡੀਆਰ ਨੂੰ 32, ਅਰਜੀ ਨੂੰ 1282ਐਫ ਮਿਤੀ 31.10.2023 ਧਾਰੀਵਾਲ ਪੁਲਿਸ ਸਟੇਸ਼ਨ ਵਿਖੇ ਰਜਿਸਟਰਡ ਹੈ ਅਤੇ ਇਸ ਸਬੰਧ

PB54659919379752V ਭਰੀ ਗਈ ਹੈ ਅਤੇ ਸੀ ਵਿਕਰਮ ਸਿੰਘ ਨੌਟਰੀ ਪਬਲਿਕ ਗੁਰਦਾਸੰਪੁਰ ਜਿਨਾਂ ਦਾ ਮੌਬਾ ਨੂੰ : 84375-50687 ਹੈ, ਦੁਆਰਾ ਤਸਦੀਕ ਕੀਤੀ ਗਈ ਹੈ। ਜੀਡੀਆਰ ਦਾ ਵੇਰਵਾ ਹੇਠ ਮੁਤਾਬਕ ਹੈ ਕਿ 1. ਮੈਂ, ਉਪਰੋਕਤ ਪਤੇ ਦਾ ਭਾਰਤ ਦਾ ਵਾਸੀ

2. ਮੈਂ ਬਟਾਲੇ ਤੋਂ ਧਾਰੀਵਾਲ ਵੱਲ ਆ ਰਿਹਾ ਸੀ ਅਤੇ ਮੇਰੇ ਕੋਲ ਬੈਗ ਸੀ ਜਿਸ ਵਿਚ ਪੈਨ ਕਾਰਡ (DGRPS6579C), ਆਧਾਰ ਕਾਰਡ (356141329617), ਵਾਲਟ, ਮੇਰੇ ਦਸਵੀਂ ਅਤੇ ਬਾਰਵੀਂ ਦੇ ਪਾਸ ਸਰਟਿਫਿਕੇਟ ਸਮੇਤ ਚਾਰ ਅਸਲ ਰਜਿਸਟਰੀ ਡੀਡ ਗਆਚ ਗਈਆਂ ਹਨ।

21.11.2019 ਜੋ ਸ੍ਰੀਮਤੀ ਸਤਵੰਤ ਕੌਰ ਦੇ ਪਖ ਵਿਚ ਹੈ ਰਾਹੀਂ ਇੰਤਕਾਲ ਨੂੰ 9712 ਮਿਤੀ

ਉ. ਅਸਲ ਡੀਡ ਰਾਹੀ ਵਸੀਕਾ ਨੂੰ 789 ਮਿਤੀ

ਮਿਤੀ 19.12.2012 ਜੋ ਸ਼੍ਰੀਮਤੀ ਮਨਪ੍ਰੀਤ ਕੌਰ ਅਤੇ ਕਸ਼ਮੀਰ ਕੌਰ ਦੇ ਪਖ ਵਿਚ ਹੈ ਰਾਹੀਂ ਇੰਤਕਾਲ ਨੂੰ 7622 ਮਿਤੀ 24.1.2013 ੲ. ਅਸਲ ਡੀਡ ਰਾਹੀ ਵਸੀਕਾ ਨੂੰ 1296 ਮਿਤੀ 9.11.2012 ਜੋ ਸ੍ਰੀ ਬਲਵਿੰਦਰ ਸਿੰਘ ਦੇ ਪਖ ਵਿਚ ਹੈ ਰਾਹੀਂ ਇੰਤਕਾਲ ਨੂੰ 7577 ਮਿਤੀ 20.12.2012

ਪਲਵਿੰਦਰ ਕੌਰ ਦੇ ਪਖ ਵਿਚ ਹੈ ਰਾਹੀਂ ਇੰਤਕਾਲ ਨੂੰ 7442 ਮਿਤੀ 30.7.2012 ਮੈਂ ਉਪਰੋਕਤ ਦਸਤਾਵੇਜਾਂ ਨੂੰ ਲਭਣ ਦੀ ਪੁਰਜੋਰ ਕੌਸ਼ਿਸ਼ ਕੀਤੀ ਪਰ ਨਹੀਂ ਲਭ ਸਕਿਆ। ਉਪਰੋਕਤ ਬਿਆਨ ਮੇਰੀ ਜਾਣਕਾਰੀ ਵਿਚ ਸਹੀ ਹੈ ਅਤੇ ਮੈ ਆਪਣੇ ਬਿਆਨ ਲਈ ਜਿੰਮੇਵਾਰ ਹਾਂ। ਇਸ ਵਿਚ ਸ਼ਾਮਲ ਤੱਥਾ ਦੀ ਕੋਈ ਪ੍ਰਤੀਨਿਧਤ

ਮਿਉਂਸਪਲ ਕਾਰਪੋਰੇਸ਼ਨ ਚੰਡੀਗੜ੍ਹ ਈ-ਟੈਂਡਰ ਨੋਟਿਸ ਬੋਲੀ ਜਮ੍ਹਾ ਸਾਰਣੀ ਕੰਮ ਦਾ ਨਾਮ (ਆਨਲਾਈਨ ਕਾਰਜਕਾਰੀ ਇੰਜੀਨੀਅਰ - ਐਮਸੀਪੀਐਚ ਮੰਡਲ ਨੰ 3

ਦੀ ਮੁਰਮੰਤ ਅਤੇ ਨਵੀਨੀਕਰਨ। (ਵੱਲ : ਮਾਲੀਆ ਮੁਖੀ) ਅਨੁਮਾਨਤ ਲਾਗਤ : ਰੂ: 13,11,908/- ਈਐਮਡੀ : ਰੂ: 26,238/ ਅਨੁਮਾਨਤ ਲਾਗਤ : ਰੂ. 13,11,908/-ਸਮਾਂ ਸੀਮਾ : ਤਿਨ ਮਹੀਨੇ ਐਸਡੀਈ ਐਮਸੀਪੀਐਚ ਉਪ ਮੰਡਲ ਨੂੰ 16, ਚੰਡੀਗੜ ਦੇ ਅਧਿਕਾਰ ਖੇਤਰ ਅਧੀਨ ਲਕਸਮੀ ' ਆਈ/ਡੀ ਸੀਆਈ ਵਾਟਰ ਸਪਲਾਈ ਪਾਇਪ ਲਾਈਨ ਦੀ ਜਗ੍ਹਾ 6'' ਆਈ/ਡੀ ਡੀਆਈ ਵਾਟਰ ਸਪਲਾਈ ਪਾਇਪ ਲਾਈਨ ਮੁਹਈਆ ਕਰਵਾਊਣੀ ਅਤੇ ਵਿਛਾਉਣੀ। (ਵੱਲ : ਮਾਲੀਆ ਮੁਖੀ)

ਅਨੁਮਾਨਤ ਲਾਗਤ : ਰੂ. 9,44,498/-ਈਐਮਡੀ : ਰੂ. 18,890/-ਟੈਂਡਰ ਫੀਸ : ਰੂ. 1,000/-ਸਮਾਂ ਸੀਮਾ : ਇਕ ਮਹੀਨਾ ਪਾਲਿਕਾ ਬਾਜਾਰ ਦੇ ਪਿਛੇ ਸੈਕਟਰ 19ਸੀ ਚੰਡੀਗੜ ਦੇ ਪਬਲਿਕ ਟਾਇਲਟ ਬਲਾਕ ਦੀ

ਤੁਰੰਤ ਮੁਰਮੰਤ ਅਤੇ ਨਵੀਨੀਕਰਨ। (ਵੱਲ : 4215(ਪੀ) ਐਨਆਰਬੀ ਦੀ ਮੁਰਮੰਤ) ਅਨੁਮਾਨਤ ਲਾਗਤ : ਰੂ. 10,48,721/-ਈਐਮਡੀ : ਰੂ. 20,974/-ਸਮਾਂ ਸੀਮਾ : ਦੋ ਮਹੀਨੇ

ਮੌਜੂਦਾ ਬਰਸਾਤੀ ਪਾਣੀ ਨਿਕਾਸੀ ਸਿਸਟਮ ਮਨੀਮਾਜਰਾ ਚੰਡੀਗੜ ਨੂੰ ਮਜਬੂਤ ਕਰਨ ਲਈ ਗੁਰਦੁਆਰਾ ਸ੍ਰੀ ਰਵਿਦਾਸ ਸਭਾ, ਮਰੀਵਾਲਾ ਟਾਊਨ, ਨੇੜੇ 18" ਆਈ/ਡੀ ਅਤੇ 12" ਆਈਂਡ/ਡੀ ਐਸਡਬਲਯੁਡੀ ਪਾਇਪ ਲਾਈਨ ਮੁਹਈਆਂ ਕਰਵਾਊਣਾ ਅਤੇ ਵਿਛਾਉਣਾ। ਰੂ. 5,27,630/-ਈਐਮਡੀ : ਰੂ. 10,560/

ਸਮਾਂ ਸੀਮਾ : ਦੋ ਮਹੀਨੇ ਸ਼ਿਤਲਾ ਮਾਤਾ ਮੰਦਰ ਕਲਵਰਟ ਸੈਕਟਰ 13, ਚੰਡੀਗੜ ਨੇੜੇ ਰੋਡ ਵਿੰਗ ਦੁਆਰਾ ਸਲਿਪ ਰੰਡ ਦੀ ਉਸਾਰੀ ਕਾਰਨ ਮੌਜੂਦਾ ਨੁਕਸਾਨੇ ਸਿਵਰੇਜ 36" ਆਈ/ਡੀ ਆਰਸੀਸੀ ਪਾਇਪ ਲਾਈਨ ਅਤੇ ਐਸਡਬਲਯੁਡੀ 36" ਆਈ/ਡੀ ਆਰਸੀਸੀ ਐਨ-2 ਪਾਇਪ ਲਾਈਨ ਦੀ

ਈਐਮਡੀ : ਰੂ. 24,630/-ਅਨੁਮਾਨਤ ਲਾਗਤ : ਰੂ. 12,31,320/-ਸਮਾਂ ਸੀਮਾ : ਚਾਰ ਮਹੀਨੇ

ਨੌਂਟ :-1) ਟੈਂਡਰ ਨੌਟਿਸ ਸਮੇਤ ਨਿਯਮ ਅਤੇ ਸ਼ਰਤਾਂ ਵੈਬਸਾਈਟ www.chandigarh.gov.in ਜਾਂ etenders.chd.nic.in 'ਤੇ ਉਪਲੱਬਧ/ਅਪਲੱਡ ਨੌਡਲ ਅਫਸਰ-ਕਮ-ਕਾਰਜਕਾਰੀ ਇੰਜੀਨੀਅਰ

ਸਟੇਟ ਬੈਂਕ ਆਫ਼ ਇੰਡੀਆ ਐਸਸੀਬੀ ਬ੍ਰਾਂਚ (04045), ਪਹਿਲੀ ਮੰਜਿਲ, ਮਿਲਰ ਗੰਜ, ਲੁਧਿਆਣਾ, ਪੰਜਾਬ

ਫਾਈਨੈੱਸ਼ੀਅਲ ਅਸੇਟਸ ਐਂਡ ਇਨਫੋਰਸਮੈਂਟ ਆਫ਼ ਸਕਿਓਰਟੀ ਇੰਟਰਸਟ ਐਕਟ 2002 ਅਤੇ ਸੈਕਸ਼ਨ 13 (12) ਤਹਿਤ ਮਿਲੀ ਸ਼ਕਤੀਆਂ ਦੀ ਵਰਤੋਂ ਕਰਦੀਆਂ ਜਿਸ ਨੂੰ ਸਕਿਉਰਿਟੀ ਇੰਟਰਸਟ (ਇਨਫੋਰਸਮੈਂਟ) ਰੂਲ 2002 ਦੇ ਰੂਲ 3 ਨਾਲ ਪੜਿਆ ਜਾਵੇ ਤਹਿਤ ਮਿਤੀ 08.09.2023 ਨੂੰ ਡਿਮਾਂਡ ਨੋਟਿਸ ਜਾਰੀ ਕਰਦਿਆਂ ਕਰਜਦਾਰਾਂ ਮੈਸ. ਐਸਐਸ ਵਰਧਮਾਨ ਨਿਟਵੀਅਰਜ ਪ੍ਰਾਇਵੇਟ ਲਿਮਟਿਡ ਰਜਿ. ਦਡਤਰ 4701, ਨੇੜੇ ਜੈਨ ਅਸਥਾਕ, ਸੁੰਦਰ ਨਗਰ, ਲੁਧਿਆਣਾ 141001 ਅਤੇ ਗਰੰਟਰ 1. ਸ਼ੀ ਕੁਨਾਲ ਜੈਨ ਪੁੱਤਰ ਸ਼ੀ ਸਤੀਸ਼ ਜੈਨ ਅਤੇ 2. ਸ਼ੀ ਗਗਨ ਜੈਨ ਪੁੱਤਰ ਸ਼ੀ ਸਤੀਸ਼ ਜੈਨ ਅਤੇ 3 ਸ੍ਰੀਮਤੀ ਸੁਸ਼ਮਾ ਜੈਨ ਪਤਨੀ ਸ੍ਰੀ ਸ਼ਤੀਸ਼ ਜੈਨ ਵਾਸੀ ਮਕਾਨ ਨੂੰ 7, ਮੇਜਰ ਸ਼ਿਵ ਦੇਵ ਸਿੰਘ ਮਾਰਗ, ਸਿਵਲ ਲਾਈਨਜ, ਲੁਧਿਆਣਾ ਨੂੰ ਨੋਟਿਸ ਵਿਖੇ ਦਰਸਾਈ ਰਕਮ ਜੋ ਕਿ ਰੂ. 8,26,96,418.82 ਪੈਸੇ/- (ਰੂ. ਅਠ ਕਰੋੜ ਛੱਬੀ ਲੱਖ ਛਿਆਨਵੇ ਹਜਾਰ ਚਾਰ ਸੌ ਅਠਾਰਾਂ ਅਤੇ ਬਿਆਸੀ ਪੈਸੇ ਸਿਰਫ) ਸਮੇਤ 29.08.2023 ਤੱਕ ਬਿਆਜ ਦਸੇ ਨੋਟਿਸ ਪ੍ਰਾਪਤ ਹੋਣ ਦੀ ਮਿਤੀ ਤੋਂ 60 ਦਿਨਾਂ ਦੇ ਅੰਦਰ ਅਦਾ ਕਰਨ ਲਈ ਕਿਹਾ ਸੀ।

ਹਸਤਾਖਰ ਵੱਲੋਂ ਦੱਸੇ ਐਕਟ ਦੇ ਸੈਕਸ਼ਨ 13(4) ਤਹਿਤ ਮਿਲੀ ਤਾਕਤ ਦੀ ਵਰਤੋਂ ਕਰਦਿਆਂ ਜਿਸ ਨੂੰ ਸਕਿਊਰਿਟੀ ਇੰਟਰਸਟ (ਇਨਫੋਰਸਮੈਂਟ) ਰੂਲ 2002 ਦੇ ਰੂਲ 8 ਨਾਲ ਪੜ੍ਹਿਆ ਜਾਵੇ ਤਹਿਤ ਮਿਤੀ 23 **ਨਵੰਬਰ,** 2023 ਨੂੰ <mark>ਕਬਜ਼ਾ</mark> ਲੈ ਲਿਆ ਹੈ।

ਕਰਜ਼ਦਾਰਾਂ/ਗਰੈਟਰਾਂ ਨੂੰ ਖਾਸ ਕਰਕੇ ਅਤੇ ਆਮ ਜਨ ਸਾਧਾਰਨ ਨੂੰ ਸੂਚੇਤ ਕੀਤਾ ਜਾਂਦਾ ਹੈ ਕਿ ਜਾਇਦਾਦ ਨਾਲ ਕੋਈ ਲੈਣ-ਦੇਣ ਨਾ ਕੀਤਾ ਜਾਵੇ, ਜਾਇਦਾਦ ਨਾਲ ਕੋਈ ਵੀ ਲੈਣ-ਦੇਣ ਸਟੇਟ ਬੈਂਕ ਆਫ਼ ਇੰਡੀਆ ਦਾ ਮਾਮਲਾ ਹੈ ਅਤੇ ਅਜਿਹਾ ਕਰਨ ਵਾਲਾ ਰੂ. 8,26,96,418.82 ਪੈਸੇ/- (ਰੂ. ਅਠ ਕਰੋੜ ਛੱਬੀ ਲੱਖ ਛਿਆਨਵੇ ਹਜਾਰ ਚਾਰ ਸੌ ਅਠਾਰਾਂ ਅਤੇ ਬਿਆਸੀ ਪੈਸੇ ਸਿਰਫ) ਮਿਤੀ 29.08.2023 ਤੱਕ ਅਤੇ ਮਿਤੀ 30.08.2023 ਤੋਂ ਹੋਰ ਬਿਆਜ, ਇਸ ਉਪਰੰਤ ਲਾਗਤਾਂ, ਆਦਿ ਦਾ ਦੇ**ਣਦਾਰ ਹੋਵੇਗਾ।**

ਛੁਡਵਾਉਣ ਦਾ ਸਮਾਂ ਬਾਕੀ ਹੈ।

ਦੋਵੇਂ ਜਾਇਦਾਦਾਂ ਦੀ ਮਲਕੀਅਤ : ਸ੍ਰੀ ਕੁਨਾਲ ਜੈਨ ਪੁੱਤਰ ਸ੍ਰੀ ਸਤੀਸ਼ ਜੈਨ ਅਤੇ ਸ੍ਰੀ ਗਗਨ ਜੈਨ ਪੁੱਤਰ ਸ੍ਰੀ ਸਤੀਸ਼ ਜੈਨ 1. ਸਾਰੇ ਅਤੇ ਅਹਿਮ ਹਿਸੀਆਂ ਵਿਚੋਂ ਜਾਇਦਾਦ ਜਿਸ ਵਿਚ ਸ਼ਾਮਲ ਫੈਕਟਰੀ ਅਤੇ ਇਮਾਰਤ ਜਿਸ ਦਾ ਮਿਉਂਸਪਲ ਕਾਰਪੋਰੇਸ਼ਨ ਨੂੰ ਬੀ-24-4670, ਮਿਣਤੀ 250 ਵਰਗ ਗਜ ਅਤੇ ਜਿਸ ਦਾ ਖਸਰਾ ਨੂੰ 2485/190-207-208 ਖਾਤਾ ਨੂੰ 1778/1949 ਰਾਹੀ ਜਮਾਂਬੰਦੀ ਸਾਲ 2007-08, ਸਥਿਤੀ ਸੁੰਦਰ ਨਗਰ ਜੋ ਪਿੰਡ ਤਰਫ ਸੈਂਦਾਂ ਦੇ ਰੇਵੇਨਿਉ ਅਸਟੇਟ ਅੰਦਰ. ਨੇੜੇ ਜੈਨ ਅਸਥਾਂਕ. ਲਧਿਆਣਾ ਇਕਠੀਆਂ ਸ੍ਰੀ ਕੁਨਾਲ ਜੈਨ ਪੁੱਤਰ ਸ੍ਰੀ ਸਤੀਸ਼ ਜੈਨ ਅਤੇ ਸ੍ਰੀ ਗਗਨ ਜੈਨ ਪੁੱਤਰ ਸ੍ਰੀ ਸਤੀਸ਼ ਜੈਨ ਦੇ ਨਾਂ ਹੈ, ਰਾਹੀਂ ਟਰਾਂਸਫਰ ਡੀਡ ਵਸੀਕਾ ਨੂੰ 2020-21/106/1/20780 ਮਿਤੀ 23.07.2020 ਘੇਰਾ : ਪੂਰਬ : 75.00', ਪਛਮ : 75.00', ਉਤਰ : 30.00' ਅਤੇ ਦਖਣ : 30.00' ਚਾਰਦੀਵਾਰੀ ਹੇਠ ਮੁਤਾਬਕ : ਉਤਰ : ਰੋਡ, ਦਖਣ : ਮਕਾਨ, ਪੂਰਬ : ਸ੍ਰੀ ਅਸ਼ਵਨੀ ਜੈਨ ਦਾ ਮਕਾਨ, ਪਛਮ

/6, 15, 16, 25, 43//1/1, 49//5, 6 ਖਾਤਾ ਨੂੰ 197/207, 198/208-209-210 ਰਾਹੀ ਜਮਾਂਬੰਦੀ ਸਾਲ 2011-12 (ਖਾਤਾ ਨੂੰ 207/217, 208/218-219-220 ਰਾਹੀਂ ਜਮਾਂਬੰਦੀ ਸਾਲ 2016-17) ਸਥਿਤੀ ਪਿੰਡ ਸੀਰਾਹ, ਸੀਰਾਹ ਰੋਡ, ਹਦਬਸਤ ਨੂੰ 72, ਨੇੜੇ ਬਰਕਤ ਡਾਇੰਗ, ਜਿਲਾ ਲੁਧਿਆਣਾ ਜੋ ਸ੍ਰੀ ਕੁਨਾਲ ਜੈਨ ਪੁੱਤਰ ਸ੍ਰੀ ਸਤੀਸ਼ ਜੈਨ ਅਤੇ ਸ੍ਰੀ ਗਗਨ ਜੈਨ ਪੁੱਤਰ ਸੀ ਸਤੀਸ਼ ਜੈਨ ਦੇ ਨਾਂ ਹੈ, ਰਾਹੀਂ ਟਰਾਂਸਫਰ ਡੀਡ ਵਸੀਕਾ ਨੂੰ 2020-21/106/1/2782 ਮਿਤੀ 23.7.2020 ਘੇਰਾ : ਪੂਰਬ 99.50', ਪਛਮ : 98.50', ਉਤਰ : 135.00' ਅਤੇ ਦਖਣ : 135.00' ਚਾਰਦੀਵਾਰੀ ਹੇਠ ਮੁਤਾਬਕ : ਉਤਰ : ਰੋਡ, ਦਖਣ ਖਾਲੀ ਜਮੀਨ, ਪੁਰਬ : ਖੁਲਾ ਲਾਨ, ਪਛਮ : ਰੋਡ

ਸਹੀ/

ਨਹੀ ਹੈ। ਪਵਨਦੀਪ ਸਿੰਘ C M Y B

ਅਮੌਲ ਗਪਤਾ (ਐਡਵੋਕੇਟ) ਚੈਂਬਰ 222 ਅਤੇ 223, ਸਾਹਮਣ

ਐਫਡਿਵੇਟ

ਅਸਲ ਵਿਕਰੀ ਡੀਡ ਦਾ ਵੇਰਵਾ ਹੇਠ ਮੁਤਾਬਕ

ਅ. ਅਸਲ ਡੀਡ ਰਾਹੀ ਵਸੀਕਾ ਨੂੰ 1538

ਉ. ਅਸਲ ਡੀਡ ਰਾਹੀ ਵਸੀਕਾ ਨੂੰ 634 ਮਿਤੀ 11.07.2012 ਜੋ ਸੀਮਤੀ ਸਤਵੰਤ ਕੌਰ ਅਤੇ

ਐਸਡੀਈ ਐਮਸੀਪੀਐਚ 10, ਚੰਡੀਗੜ ਦੇ ਅਧਿਕਾਰ ਖੇਤਰ ਅਧੀਨ ਮੀਨੀ ਮਾਰਕੀਟ, ਸੈਕਟਰ 37 ਏ, 37ਬੀ, 37ਸੀਂ ਅਤੇ 37ਡੀ, ਚੰਡੀਗੜ ਦੇ 4 ਪਬਲਿਕ ਟਾਇਲਟ ਬਲਾਰ

ਕਾਰਜਕਾਰੀ ਇੰਜੀਨੀਅਰ - ਐਮਸੀਪੀਐਚ ਮੰਡਲ ਨੰ 2

ਐਮਸੀਪੀਐਚ ਮੰਡਲ ਨੂੰ 3, ਕਮਰਾ ਨੂੰ 1, ਵਾਟਰ ਵਰਕਸ, ਸੈਕਟਰ 37, ਚੰਡੀਗੜ

(ਰੂਲ 8(1)) ਕਬਜ਼ਾ ਨੋਟਿਸ (ਚੱਲ/ਅਚੱਲ ਜਾਇਦਾਦ ਲਈ) ਜਦੋਂ ਕਿ ਨਿਮਨ ਹਸਤਾਖ਼ਰ ਸ**ਟੇਟ ਬੈਂਕ ਆਫ਼ ਇੰਡੀਆ**, ਦਾ ਅਧਿਕਾਰਤ ਅਫ਼ਸਰ ਹੋਣ ਦੇ ਨਾਤੇ ਸਕਿਓਰੀਟਾਈਜੇਸ਼ਨ ਐਂਡ ਰੀਕੈਸਟਕਰਸ਼ਨ ਆਫ਼

ਕਰਜਦਾਰ ਇਹ ਰਕਮ ਦੇਣ ਵਿਚ ਅਸਫਲ ਰਹੇ ਹਨ ਇਸ ਲਈ ਕਰਜਦਾਰਾਂ/ਗਰੈਟਰਾਂ ਅਤੇ ਜਨ ਸਧਾਰਨ ਨੂੰ ਇਹ ਸੂਚਿਤ ਕੀਤਾ ਜਾਂਦਾ ਹੈ ਕਿ ਨਿਮਨ

ਕਰਜ਼ਦਾਰਾਂ ਨੂੰ ਇਹ ਧਿਆਨ ਦਵਾਇਆ ਜਾਂਦਾ ਹੈ ਕਿ ਐਕਟ ਦੇ ਸੈਕਸ਼ਨ 13 ਦੇ ਸਬ-ਸੈਕਸ਼ਨ 8 ਤਹਿਤ ਅਜੇ ਵੀ ਉਨ੍ਹਾਂ ਕੋਲ ਗਿਰਵੀ ਜਾਇਦਾਦ ਨੂੰ

2. ਸਾਰੇ ਅਤੇ ਅਹਿਮ ਹਿਸੀਆਂ ਵਿਚੋਂ ਜਾਇਦਾਦ/ਪਲਾਟ ਮਿਣਤੀ 2ਕੇ 9ਐਮ ਜਾਂ 1482.25 ਵਰਗ ਗਜ ਜਿਸ ਦਾ ਖਸਰਾ ਨੂੰ 42/

ਅਧਿਕਾਰਤ ਅਫ਼ਸਰ, ਸੁਟੇਟ ਬੈਂਕੁ ਆਫ਼ ਇੰਡੀਆ ਮਿਤੀ : 23.11.2023, ਸਥਾਨਾ : ਲੁਧਿਆਣਾ